

AJOONI BIOTECH LIMITED

Regd. Office: D-118, Industrial Area, Phase VII, Mohali-160055 (Pb.) Phone: 0172-5020758-69 Website: www.ajoonibiotech.com E-mail: ajooni.biotech@gmail.com / info@ajoonibiotech.com

CIN: L85190PB2010PLC040162

Date: 15/02/2023

To, National Stock Exchange of India Ltd Exchange Plaza, Plot no. C/1, G Block, Bandra- Kurla Complex, Bandra (E) Mumbai - 400051

Subject:Compliance under Regulation 47 of the SEBI (Listing Obligations and Disclosu re Requirements) Regulations, 2015. Newspaper Publication of Unaudited Standalone Fin ancial Results for the Quarter Ended on 31st December, 2022.

SYMBOL: AJOONI

Dear Sir/Madam

Pursuant to Regulation 47 of the SEBI (Listing Obligations and Disclosure Requirements) Regulations, 2015, please find the enclosed Newspaper Publication of Unaudited Standalone Financial Results for the QuarterEnded on 31st December, 2022, published in the newspaper s viz., "BusinessStandard" (in English Language) and "Desh Sewak" (in Regional Punjabi Language) dated 15th February,2023.

Kindly take the same on your record.

Thanking You,

Yours Truly,

For AJOONI BIOTECH LIMITED

JASJOT Digitally signed by JASJOT SINGH SINGH 14:35:08 +05'30' Jasjot Singh Managing Director DIN:01937631

Works: G.T. Road, Khanna- 141401 (Punjab) INDIA



SAMPRABHAV

SAMPR
The Department of Pharmaceutical
Management, NIPER SAS Nagar (Mohali)
organized the 2nd edition of Conclave –
SAMPRABHAV on February 11-12. Dr.
Balbir Singh, Cabinet Minister, Health and
Family Welfare, Medical Education and
Research, Government of Punjab was the
Chief Guest. Dr. Dulal Panda, Director
NIPER SAS Nagar delivered the keynote
address. Prof. Anand Sharma, Head of the
Department introduced the Chief Guest,
speakers of the event. speakers of the event.

speakers of the event.

On 'Reimagining Pharmaceutical Marketing', speakers comprising Mr. Sanjiv Navangul (Managing Director & CEO, Bharat Serums and Vaccines Limited), Mr. Hirak Bose (Vertical Head, Sales and Marketing, Lupin Limited), Mrs. Gunjan Sinha (Senior Director, Analytics Operations, IQVIA) and Mr. Prashant Dhanekar (Director, HDU Healthcare, Ex-Marketing Manager, DRL & Alkem Laboratories) shared their insiohts.

Healthcare, Ex-Marketing Manager, DRL & Alkem Laboratories) shared their insights. On 'Regulatory Regime in Pharma Industry', Dr. Navneet Singh Tewatia (alunnus of the Department and presently a senior functionary with the Medicines Patent Pool, Geneva, Switzerland), Mr. Amit Duggal (Assistant Commissioner, Food & Drugs Administration, Punjab), and Ms. Riddhi Upasani (alumnus of the Department and presently, Senior Consultant, Regulatory Affairs Europe, Frevr Life Sciences. Affairs Europe, Freyr Life Sciences, Germany) shared their experiences.

Mr. Jatinder Singh Bedi (Vice President, Strategy and Transaction, Pharmaceuticals and Healthcare, EY Parthenon), Mr. Pradeep Patni (Chief Executive Officer, Akumentis Healthcare Limited), and Mr. Siddharth Angrish (Co-founder & CEO, Jiyyo Innovations) provided deeper insights or 'Emerging Trends in Pharma Industry'.

TENDER CARE

IRFC POSTS 9% JUMP IN NET PROFIT FOR NINE-MONTH PERIOD ENDED 31ST DECEMBER 2022

FOR NINE-MONTH PERIOD ENDED

31ST DECEMBER 2022

Indian Railway Finance Corporation Limited, a Schedule 'A'
Miniratna Public Sector Enterprise under the Ministry of Railways, has amounced its un-audited financial results for the
nine-month period ended 31st December 2022

The Company posted a profit growth of 8.98% for nine-month
period ended 31st December 2022 arRs. 5009.31 crore visa-vis Rs. 4597.34 crore for nine-month period ended 31st December 2021. The earning per share (EPS) of the Company is at Rs. 3.83 for nine-month period ended 31st December 2022 as compared to Rs. 3.52 for nine-month period ended 31st December 2022 as compared to Rs. 3.52 for nine-month period ended 31st December 2021. The Company also posted profit growth of
2.48% for 0.3 FY 2022-23 at Rs. 1633.45 crore vis-a-vis
Rs. 1593.91 crore reported in Q3 FY 2021-22.

The revenue from operations for nine-month period ended 31st
December 2021. The revenue from operations for O3 FY 2022-22

3 also grew by 22.02% to Rs. 6217.96 crore as against Rs.
14367.14 crore for nine-month period ended 31st
December 2021. The revenue from operations for O3 FY 2022-22

3 also grew by 22.02% to Rs. 6217.96 crore as against Rs.
5095.81 crore reported in Q3 FY 2022-23 slands at Rs. 44142.14
crore and Assets Under Management (AUM) stands at Rs.
440032.64 crore as on 31st December 2022.

Commenting on the financial results, Ms. Shelly Verma,
Chairman and Managing Director (Additional Charge) and
Director (Finance) said that consistent and robust financial numbers of the company depict the growth story of Indian Railways and IRFC has played a pivotal role in augmenting the annual plan outlay of Indian Railways by way of mobilizing funds from all across the financial spectrum forming part of EBR funding.

ABHAY

On 'CEO Mindset: Building Resilience', Mr.
Siddharth Angrish (Jiyyo Innovations), Rajat
Goel (CEO and Co-founder Eye-Q Super
speciality Hospital), and Mr. Tavinder Jit
Singh Vasudeva (President & Chief
Business Officer, Micro Labs Limited) shared nuggets from their personal experience and journey.

and journey.

Mr. Ronald Canute Sequeira (Managing Partner, Anrontt and former Executive Director/Country HR Head, GlaxoSmithKline Pharmaceuticals Limited and former Vice President and Head HR, Tata Power Limited) and Mr. Vishal Dabra (Head, HR, Saurav Chemicals Limited) were the key speakers in HR Conclave.

speakers in HR Conclave.

Prof. Anand Sharma, Head of the
Department, Dr. Manjinder Singh Gill, Dr.
Anil Kumar Angrish, and Mr. Chandan
Chandna presented the bouquets and
mementos to the speakers. The event was
attended by more than 400 participants
pursuing B.Pharm., MBA (Pharm.), MBA,
Ph.D. and M.Pharm. from about 15 institutes
across the country. across the country



YES BANK LIMITED YES BANK

[Rule 8(1)] SYMBOLIC POSSESSION NOTICE

Whereas.

The undersigned being the Authorized Officer of YES BAIK Limited under the Securitization A. Reconstruction of Financial Assets and Enforcement of Security Interest Act, 2002 (54 of 2002) and in exercise of the powers conferred under section 13(12) read with Null 9 of the Security Interest Enforcement Plate 2002, Sesurd a demand notice, calling upon Borrower, Mortgagor And Guarantor to repay the amount mentioned in the notice together with further interest and other charges thereon within 60 days from the date of receipt of the said notice.

The Borrower and Guarantors having failed to repay the full amount, notice is hereby given to the Borrower, Guarantors and the public in general that the undersigned has taken Symbolic Possession of the properties described herein below in exercise of powers conferred on him under Section 13(4) of the said Act read with Rule 8 of the said Rules.

The Borrower and Guarantors in particular and the public in general is hereby caultoned not to deal with the said property and any dealings with the said properties will be subject to the charge of YES BAKK Limited for below mentioned balance outstanding amount and interest and costs thereon.

The Borrower and and interest and costs thereon.

The Borrower and calcular and the public of sosts thereon.

S. No.	Name & Address of Borrower, Mortgagor & Co-Borrower	Description of the Mortgaged Properties	Total Outstanding Dues Rs.	Demand Notice Date Possession Date
1.	(1) Sh. Chandan Verma S/o Sh. Baldev Singh Verma (Borrower) (2) Sh. Sumit Verma S/o Sh. Baldev Singh Verma, (3) Sm. Preetl Verma S/o Sh. Ghandan Verma Guarantor and Co-Borrower) (4) Smt. Parveen Verma W/o Sh. Baldev Singh Verma and (5) Kh. Baldev Singh Verma and (5) Kh. Baldev Singh Verma S/o Sh. Sm. Steven (5) Sm.	All the piece and parcel of Property House No. 10/163 (M.C No. BI (2) 1044/E at Ram Nagar, Puran 4thil Khana, Nabha District Patisla measuring 127-12 Sq. yards. East-Harbans Lal, West- house Jaspal Singh, North-Gali, South-Gali Mortgagor: Smt. Bhupinder Kaur W/o Narender Singh	Rs. 11,73,727.26/- as on 18-11-2022	18.11.2022 09.02.2023
2.	11 MMS Zentiti Surgical Co. Through its Prop. Sh. Hirmal Kumar Bhatia Sh Sh. Bakhi Ram Bhatia Sh Sh. Bakhi Ram Bhatia Giftica Address: Shop No. 7, Bhinder Market, Jalandhari Amerika, Jalandhari Cily Sh. Mirmal Kumar Bhatia Sh Sh. Bakhi Ram Bhatia Rhi Hhod-34, Maelbed Road, Glorrower and Mortagapor) (3) Sh. Rajan Bhatia Sh Sh. Mirmal Kumar Bhatia Rhi Sh. Mirmal Kumar Bhatia Rhomada Amerikan-143001 (Guarantori-Che Browne and Mortagapor) (4) Sh. Ashwani Bhatia Sh Sh. Mirmal Kumar Bhatia Rhi Chi No.3, Alika Glorantori-Che Ho No.3, Alika Glorantori-Che Honos,	The Mortgagor have mortgaged below distaled premises for securing the credit facility. Plot No. 2A total area measuring 287.5 (95.84-95.83) 56.39-58.39 (Yards, Bearing Khasra No 3076/22556 (1-3) Mina. Comprised in Neward / Khatoni no. 933/1256, Hadbast no. 387, situated at Vakia Rakba Amithar urban circle no. 109, Macbeol Road, Amritisar, East Property of Sin. N. & Singana Singh, West by Property of Sin. N. & Singana Singh, West by Property of Sin. N. & Mortgagor. 1. Sh. Mirmal Kumar Bhatia So. Sh. Bakhi Ram Bhatia . 2. Sh. Rajian Bhatia Sh. Nirmal Kumar Bhatia . S. Sh. Ashwani Bhatia Sh. Nirmal Kumar Bhatia . Sh. Rama Rama Rama Rama Rama Rama Rama Ram	Rs. 1,69,23,002.48/- 38 ON 30-11-2022	30.11.2022 13.02.2023
3.	(1) Narender Singh S/o Gurcharan Singh (Borrower). (2) Smt. Bhupinder Kaur W/o Narender Singh (Guarantor/Co-Borrower and Mortagagor) (3) Mr. Vikram Singh S/o Narender Singh (Guarantor and Co-Borrower) Add.: RV House No. 701/8, Dusyant Nagar, Panipat-132103	All the piace and parcel of Property part of House No. 54, measturing 80 Sq. Yards situated in Pattl Insan, within the M. C. Limit, Abadi known as Dushyari Nagar, Teibsil and District Panjari. East- Narayan Dass, West- Gall, North-Tirlok Singh, South-Pala Ram Mortgagor. Smt. Bhupinder Kaur W/o Narender Singh	Rs. 33,16,939.13 /- as on 18-11-2022	18.11.2022 10.02.2023
	te : 15-02-2023 ice : Punjab & Panipat			rized Officer k Limited



Shriram Finance Ltd.

Industrial Estate, Guindy, Chennai 600 662 Branch Off: SCO No.13, 4th Floor, Shanghai Feroze Gandhi Market, Ludhiana, Punjab-14 SHRIRAM City

SYMBOLIC POSSESSION NOTICE

ote: It is informed that "SHRIRAM CITY UNION FINANCE LIMITED" has bee malgamated with "SHRIRAM TRANSPORT FINANCE LIMITED" as per orde of NCLT, Chennai. Subsequently the name of "SHRIRAM TRANSPORT"
FINANCE LIMITED" was changed as "SHRIRAM FINANCE LIMITED" with
effect from 30.11.2022 vide Certificate of Incorporation pursuant to change o

(SFL) under the provisions of the Securitisation and Reconstruction of Financia Assets and Enforcement of Security Interest Act, 2002 (said Act) and in exercis of powers conferred under Section 13(12) of the said Act read with Rule 3 of th of powers conferred under Section 13(12) of the said Act read with Rule 3 of the Security Interest (Enforcement) Rules, 2002 (said Rules) issued demand notices to the Borrowers details of which are mentioned in the table below to repay the amount mentioned in the said demand notices. The Borrowers having failed to repay the amount, notice is hereby given to the Borrowers and the pullotic in general that the undersigned has taken symbolic Possession of the property described herein below in exercise of powers conferred on him/her under Sectio 13(4) of the said Act read with rule 8 of the said Rules, on this 13th day of February, 2023.

The Borrower in particular and the public in general is hereby cautioned not to deal with the property and any dealing with the property will be subject to the charge of Shriram City Union Finance Ltd. for an amount as mentioned herein below with interest thereon.

| Borrower Name | Amount due as per | Description of

	Borrower Name and address	Amount due as per Demand Notice	Description of Property
	1) Mr. Surinder Kumar	Rs. 2243798/-	Property No 1
	34-A, Saroop Nagar,	(Rupees Twenty	Property House bearing No.
	Saleem Tabri,	Two Lakhs Forty	M.C. NO. 33-463, measuring
	Near Shani Dev Mandir,	Three Thousand	66.66 Sq. Yds, out of land measuring 100 Sq. Yds
	Ludhiana, Punjab -	Seven Hundred	Comprised in Khata No. 7/7,
	141008.	Ninety Eight Only)	Khasra No. 38//2/3, 9/1, as per
		as on 22nd	Jamabandi of the year 2007-08,
	2) Mr. Sarthik Babuta	November, 2022	of Village Jaissan, H.B. No.101,
	34-A, Saroop Nagar,		(Locality Known as Saroop Nagar, friends Colony, Tehsil &
	Saleem Tabri, Near	Demand Notice	Distt Ludhiana - Boundries of
	Shani Dev Mandir,	date	the same are as under:
	Ludhiana, Punjab -	25.11.2022	East: Neighbour 45'0"
	141008.	25.11.2022	West: Neighbour 45'0"
		l	North: Plot No. 35, 13"4
	2) Mrs. Sunita Rani, 34-	Loan Account	South: Street Wide 20' 13'4' Property No.2.
	A, Saroop Nagar,	CDLD3LP2103060	Property House bearing House
	Saleem Tabri, Near	002	No. M.C. No. B-33-463.
	Shani Dev Mandir,		measuring 33.34 Sq. Yds out of
	Ludhiana, Punjab -	Symbolic	Land measuring 100 Sq. Yds.,
	141008	Possession Date	Comprised in Khata No. 7/7,
		13.02.2023	Khasra No. 38/2/3, 9/1, as per Jamabandi of the year 2007-
			2008 of Village Jassain, H.B.
			No. 101, (Locality Known as
			Sarwoop Nagar, Friends Colony,
			Teshsil & District- Ludhiana-and
			the boundaries are the same as
			under: East: Neighbour 45'0"
			West : Neighbour 45'0"
			North: Plot No. 35, 6'8"South:
			Street Wide 20' 6'8"
			Within the Sub-Registrar-
			Ludhiana
	Loan No.	Rs. 22,62,936/-	House Property measuring 65
	CDLD3LP2202040004	(Rupees Twenty	Sq. Yds. Comprised in Khasra
	1) M/S D.K. GARMENTS	Two Lakhs Sixty	No. 147, Khatta No. 201/216,
	Rep. By Nitin Gupta	Two Thousand	page No. 131, as per Jamabandi
	House NO.1703/35, Main road Fathegarh.	Nine Hundred	for a year 2004-05, (Khatta No.
	Ludhiana – Punjab -	Thirty Six Only) as	200/219, as per Jamabandi, for
	141001	on 2nd November.	year 2014-15, situated at Village
	Also At	2022.	Mahal Bhagat, H. B. No. 164,abadi known as New Upkar
+	House No. 498/34, New	2022.	Nagar, Tehsil & Distt – Ludhiana,
	Jpkar Nagar, Dushera		Boundaries:
	Ground, Civil Line		East: Harish Chander Chhabra
	Ludhiana 141001.	Demand Notice	Adm 75°
	2) Mr. Nitin Gupta	date	West:Harish Chander Chhabra
	House No. 498/34, New	4.11.2022	Adm 75
	Jpkar Nagar, Dushera		North:Nala Adm 0
	Ground, Civil Line	Loan Account	South:Street Adm 17
	_udhiana - 141001	CDLD3LP2202040	
	3) Mrs. Rajani Goel, House No. 498/34. New	004	
	Jpkar Nagar, Dushera	Symbolic	
	ppkar Nagar, pusitera	Possession Date	

13.02.2023

is notice is also hereby to caution the general public at large that the authorize

Sd/- Authorised Office

Shriram Finance Limited

4) Mr. Vinay Gupta House No. 498/34, New

5) Mr. Sonu Gupta House No. 350A/9A, St o. 3, New Am Nagar, Ludhiana

Date: 13-02-2023

officer of Shriman Finance Limited is in the lawful symbolic possession of the immovable property mentioned herein above and the Borrowers or any person shall not after receipt of this notice transfer by way of sale, lease or otherwise deal with allenate any of the above mentioned secured assets reterred to in this notice, without prior written consent of Shriram Finance Limited.

EXTRACT OF UN-AUDITED FINANCIAL RESULTS FOR THE DUARTER AND NINE MONTHS ENDED 31st DECEMBER, 2022

OFFICE OF MUNICIPAL CORPORATION, BILASPUR (C.G.) E-Procurement Tender Notice Nit No.06/NN/Electrical Dep./2022-23 Bilaspur, Date 13/02/2023

NIK No.60/NN/Electrical Dep./2022-23
Billaspur, Date 13/02/2023
Online percentage rate lenders in Form W Application are invited from these contractors registered in C & above class in new registration system. Unified Registration System (e-Registration) with Chhattisgam P W.D. State Governments and their underfathingfirms of registration) with Chhattisgam P W.D. State Governments and their underfathingfirms of registration in "A" class Electrical License issued by Chhattisgam Govt. registered on UADD website https://eproc.cgstate.govi.non behalf of the Billssyn Manicipal Corporation for following works in S.O.R. Issued by Engineer in Chief PWD Electrical work SOR 01/06/2020.

System Tender No.		Probable Amount of Contract (in Lakhs)	Online Tender Submission Due Date
124380	Supply and Installation of LED Street Light Pole and fitting from Mahamaya Chowk to Turkadhih Pool.	190.31	07/03/2023

The details can be viewed and downloaded online directly from the Gover Chhatitisgam e-Procurement Portal https://eproc.ogstate.gov.in from 14/0: 17:31 Hours. (IST) onwards.

Superintending B Superintending Engin Municipal Corporatio Bilaspur (C.G.)

Υ.	Clean city, meant city
	AJOONI BIOTECH I IMITED

Advertorial

OIL RECORDS HIGHEST EVER PAT IN Q3 FY-23

Oil India Limited Board in its 540th Board Meeting held on 10th February'2023 approved the Q3 FY 2022-23 results.

Oil India Limited Board in its 540th Board Meeting held on 10th February 2023 approved the Q3 FY 2022-23 results. Highlights:

1. Highest ever profit after tax in Q3 FY-230 an strength of better pricing and higher output of Crude Oil and Natural Gas.

2. Profitather tax for Q3 FY-231s ₹1,746.10 correvis-à-vis ₹1,244.90 corre for Q3 FY-22. For the nine months ended 31st December 2022, profit after tax recorded growth of over 120% to ₹5,022.12 corre vis-à-vis ₹2,257.30 crote for similar period tast year.

3. The turmover has increased by 27.13% during Q3 FY-23 over the turmover of Q3 FY-22. For the nine months ended 31st December 2022 turmover has increased by 83.10% over the turmover for the nine months ended 31st December 2021. The Earnings Per Share (EPS) for Q3 FY-22. For the nine months ended 31st December 2022. Limcover become 2022 EPS in Cases 40 FX-25. For the nine months ended 31st December 2022. The ended 31st December 2022 EPS increased to ₹46.51 sharer for ₹10.82/share in similar period last year.

5. Growth in Cande Oilproduction by 7.03% to 0.807 MMT vis-à-vis 2.00 FX-23 share in similar period last year.

5. Growth in Cande Oilproduction by 7.03% to 0.807 MMT vis-à-vis 2.00 FX-23 share in similar period last year.

6. Natural Gas production for Q3 FY-22 shas ogrew by 1.64% to 806 MMSCM vis-à-vis 2.931 MMSCM of Q3 last year. Natural Gas production for the nine months ended 31st December 2022 in the period ended 31st December 2021, increased by 3.65%.

7. Board of Oil Lhas declared an 2nd interim dividend of ₹10 per share (Face Value ₹10). This is in addition to the 1st interim dividend of ₹4.50 per share (Face Value ₹10). This is in addition to the 1st interim dividend of ₹4.50 per share (Face Value ₹10). This is in addition to the 1st interim dividend of ₹4.50 per share (Face Value ₹10). This is in addition to the 1st interim dividend of ₹4.50 per share (Face Value ₹10). This is in addition to the 1st interim dividend of ₹4.50 per share (Face Value ₹10). This is in addition to the 1st interim divid

Value ₹ 10).

8.OIL's group turnover for the nine months ended 31st December 2022 has recorded a rise of 50.14% to ₹32,821.47 crore vis-à-vis turnover of ₹21,859.27 crore for the nine months ended 31st

9.OIL's Group PAT for the nine months ended 31st December 2022

is ₹7,874.65 crore vis-à-vis ₹4,191.89 crore for the nine months ended 31st December, 2021, an increase of 87.85%.

SI.	Particulars	STANDAL		(Rs. In lakhs
No.		Quarter Ended 31.12.2022	Year Ended 31.03.2022	Quarter Ender 31.12.2021
1	Total Income from Operations	1065.10	7407.58	1929.43
2	Net Profit/(Loss) for the period (before Tax, Exceptional and /or extraordinary Items)	10.67	146.11	55.36
3	Net Profit/(Loss) for the period before Tax (after Exceptional and /or extraordinary items)	10.67	146.11	55.36
4	Net Profit/(Loss) for the period after Tax(after Exceptional and /or extraordinary Items)	10.81	104.88	44.40
5	Total Comprehensive Income for the period [Comprising Profit for the period (after tax) and Other Comprehensive Income (after tax)]	10.81	73.16	44.40
6	Equity Share Capital	1752.27	1000.55	1000.55
7	Basic and Diluted Earnings Per Share (of Re. 1/-each) (for continuing and discontinued operations)-	0.06	1.05	0.44

For Ajooni Biotech Limited Jasjot Singh, Managing Director

NORTHLINK FISCAL AND CAPITAL SERVICES LIMITED

istered Office: 86, Mall Road, Civil Lines, Ludhiana, Punjab-1-CIN: L65921PB1994PLC015365 Website: www.northlink.co.in E-mail: northlink86mall@gmail.com Ph & Fax: 0161-2449890

Particulars	Quarter ended 31.12.2022 (Un-audited)	Nine Months Ended 31.12.2022 (Un-audited)	Quarter ended 31.12.2021 (Un-audited
Total Income from operations	12.32	36.00	8.24
Other Income	0.00	0.00	0.00
Net Profit/(Loss) for the period (Before Tax, Exceptional and/or Extraordinary items)	3.58	6.13	(1.48)
Net Profit/(Loss) for the period (Before Tax & after Exceptional and/or Extraordinary items)	3.58	6.13	(1.48)
Net Profit/(Loss) for the period (After Tax & Exceptional and/or Extraordinary items)	3.06	5.11	(2.08)
Total Comprehensive Income for the period [Comprising Profit/(Loss) for the period (after Tax) and Other Comprehensive Income (after Tax))	3.06	5.11	(2.08)
Equity Share Capital (Face Value of Rs 10/- per share)	525.00	525.00	525.00
Reserves (excluding Revaluation Reserve)			-
Earnings Per Share (of Rs. 10/-each) (for continuing and Discontinued operations)			
a) Basic	0.058	0.00	0.097
b) Diluted	0.058	0.00	0.097

Particulars	Quarter ended 31.12.2022 (Un-audited)	Ended 31.12.2022 (Un-audited)	Quarter ended 31.12.2021 (Un-audited)
Total Income from operations	12.32	36.00	8.24
Other Income	0.00	0.00	0.00
Net Profit/(Loss) for the period (Before Tax, Exceptional and/or Extraordinary items)	3.58	6.13	(1.48)
Net Profit/(Loss) for the period (Before Tax & after Exceptional and/or Extraordinary items)	3.58	6.13	(1.48)
Net Profit/(Loss) for the period (After Tax & Exceptional and/or Extraordinary Items)	3.06	5.11	(2.08)
Total Comprehensive Income for the period [Comprising Profit/(Loss) for the period (after Tax) and Other Comprehensive Income (after Tax)]	3.06	5.11	(2.08)
Equity Share Capital (Face Value of Rs 10/- per share)	525.00	525.00	525.00
Reserves (excluding Revaluation Reserve)			
Earnings Per Share (of Rs. 10/-each) (for continuing and Discontinued operations)			
a) Basic	0.058	0.00	0.097
b) Diluted	0.058	0.00	0.097
Notes: a) The above financial results were reviewed by	v the Audit Comn	nittee and appro-	ved by the Board

••••

To book your copy, SMS reachbs to 57575 or email us at order@bsmail.in

> BusinessStandard Insight Out

> > ••••

	_			C privilère	
m !	9	ROKE	6		
3 a	A-A				45
100			4 7		
and A	4		1 .	1/10	20 6
		ALC: N	34		20
HAM	T. Striketon		-		

EIL BAGS DIAMOND TROPHY IN QUALITY CIRCLE COMPETITION

Team PRAGATI from HR Directorate of Engineers India Limit ed (EIL) won the Diamond Trophy at 5th HR/CSR convention— Quality Circle competition organised by QCFI (Quality Circle Forum of India) - Vadodara chapter at Udaipur on 4th February 2023

2023.
The Diamond Trophy, the highest award in the competition, was presented for excellent performance of ElL Team for their Quality Circle Project entitled "Enhancing the Efficacy of Training Effectiveness Monitoring Mechanism".
EIL Team comprised of Ms. Pooja Mittal, AGM (HR), Ms. Malvika Bhatnagar, AGM (CSR), Mr. Hemant Narain, Sr. Manager (Legal) and Ms. Neha Shukia, Manager (Training). "Implementation of Quality Circle is unique for the consultancy organizations like ElL and a big step towards our quest to improve the quality of deliverables and achieve operational excellence for the company", C&MD, ElL Ms. Vartika Shukia commented while congratulating the team for their achievement.

....

GAIL SIGNED ADVANCE PRICING AGREEMENT WITH THE CBDT

December 2021

GAIL (India) Limited and the Central Board of Direct Taxes ment (APA) for determining the transfer pricing margin pa on its long-term LNG sourcing contract from USA for the per

five years.
The APA Scheme enhances the government's goal of promoting Ine AHA Scheme enhances the government's goal of promoting a non-adversarial tax system and improve the ease of doing business in India. GAIL is the first PSU in oil & gas sector in India to successfully sign the APA. The APA was signed by Joint Secretary, FT & TR.-I, CBDT Sh. Rasmi Ranjan Das and Sh. R.K. Jain, Director (Finance) GAIL (India) Limited.

....



ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਹਰਾਕੇ 20ਵਾਂ ਰਾਜ ਪੱਧਰੀ ਓਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜਿੱਤਿਆ ਕਾਲਜ ਵਰਗ 'ਚ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਅਕੈਡਮੀ ਮਾਹਿਲਪੁਰ ਤੇ ਪਿੰਡ ਵਰਗ 'ਚ ਪੱਦੀ ਸੂਰਾ ਸਿੰਘ ਦੀਆਂ ਟੀਮਾਂ ਨੇ ਫਾਈਨਲ ਮੁਕਾਬਲੇ ਜਿੱਤੇ

DESH SEWAK



ਗੜ੍ਹਸ਼ੰਕਰ 14 ਫਰਵਰੀ: ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਇਥੇ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਆਲੀਸ਼ਾਨ ਸਟੇਡੀਅਮ 'ਚ ਕਰਵਾਇਆ ਗਿਆ 20ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਅਮਿੱਟ ਛਾਪ ਛੱਡਦਾ ਹੋਇਆ ਸੰਪਨ ਹੋ ਗਿਆ। ਟੁਰਨਾਮੈਂਟ ਦੇ ਕਲੱਬ ਵਰਗ ਦੇ ਫੱਸਵੇਂ ਰਹੇ ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-1 ਦੇ ਫਰਕ ਨਾਲ ਹਰਾਕੇ ਜਿੱਤ ਦਰਜ਼ ਕਰਕੇ ਪਹਿਲਾ ਇਨਾਮ ਜਿੱਤਿਆ। ਕਾਲਜ ਵਰਗ ਦੇ ਫਾਈਨਲ ਮੁਕਾਬਲੇ ਵਿਚ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਪੈਨਲਟੀ ਕਿੱਕਾਂ ਨਾਲ 4-2 ਦੇ ਫਰਕ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ ਹਰਾਕੇ ਪਹਿਲਾ ਇਨਾਮ ਜਿੱਤਿਆ। ਪੇਂਡੂ ਵਰਗ ਦੇ ਫਾਈਨਲ ਮੁਕਾਬਲੇ ਵਿਚ ਪੱਦੀ ਸੂਰਾ ਸਿੰਘ ਦੀ ਟੀਮ 3-0 ਗੋਲਾਂ ਦੇ ਫਰਕ ਨਾਲ ਮੋਰਾਂਵਾਲੀ ਨੂੰ ਹਰਾਕੇ ਪਿੰਡ ਵਰਗ ਦੀ ਚੈਂਪੀਅਨ ਬਣੀ। ਟੂਰਨਾਮੈਂਟ

ਦੀ ਫੇਅਰ ਪਲੇਅ ਟਰਾਫੀ ਲਈ ਕਲੱਬ

ਵਰਗ ਚੋਂ ਇੰਟਰਨੈਸ਼ਨਲ ਫੁੱਟਬਾਲ ਕਲੱਬ

ਹਰਮਿੰਦਰ ਸਿੰਘ ਅਵਿਨਾਸ਼

ਮਾਲ ਵਿਭਾਗ ਵੱਲੋਂ ਨਗਰ ਕੌਂਸਲ

ਮੌੜ ਅਧੀਨ ਪੈਂਦੇ ਰਕਬੇ ਦੀਆਂ ਬੰਦ

ਕੀਤੀਆਂ ਰਜਿਸਟਰੀਆਂ ਨੂੰ ਚਾਲੂ

ਕਰਵਾਉਣ ਲਈ ਅੱਜ ਭਾਰਤੀ

ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ

ਅਤੇ ਹਲਕਾ ਮੌੜ ਦੇ ਇੰਚਾਰਜ਼

ਦਿਆਲ ਦਾਸ ਸੋਢੀ ਨੇ ਸ਼ਹਿਰ

ਵਾਸੀਆਂ ਨੂੰ ਨਾਲ ਲੈ ਕਿ ਐਸ.

ਡੀ.ਐਮ ਮੌੜ ਵਰਿੰਦਰ ਸਿੰਘ ਨੂੰ ਮੰਗ

ਪੱਤਰ ਦਿੱਤਾ। ਇਸ ਮੌਕੇ ਦਿਆਲ

ਦਾਸ ਸੋਢੀ ਨੇ ਕਿਹਾ ਕਿ ਪਿਛਲੇ

ਕਾਫ਼ੀ ਸਮੇਂ ਤੋਂ ਮਿਊਂਸਪਲ ਕਮੇਟੀ ਮੌੜ

ਵੱਲੋਂ ਲੋਕਾਂ ਨੂੰ ਐਨ ਓ ਸੀ ਜਾਰੀ ਨਹੀ

ਕੀਤੀ ਜਾ ਰਹੀ। ਇਸ ਆੜ 'ਚ ਮਾਲ ਵਿਭਾਗ ਵੱਲੋਂ ਰਜਿਸਟਰੀਆਂ ਕਰਨਾ

ਬੰਦ ਕੀਤਾ ਹੋਇਆ ਹੈ। ਜਿਸ ਕਰਕੇ

ਸ਼ਹਿਰ ਵਾਸੀ ਪ੍ਰੇਸ਼ਾਨੀ ਦੇ ਆਲਮ 'ਚੋ

ਗੁਜ਼ਰ ਰਹੇ ਹਨ। ਉਹਨਾਂ ਅੱਗੇ ਕਿਹਾ

ਕਿ ਲੋਕਾਂ ਨੂੰ ਵਿਆਹ ਸ਼ਾਦੀਆਂ ਅਤੇ

ਹੋਰ ਲੋੜੀ ਦੇ ਕੰਮਾਕਾਰਾਂ ਲਈ ਜਗ੍ਹਾਂ

ਦਾ ਲੈਣ ਦੇਣ ਕਰਨਾ ਹੁੰਦਾ ਹੈ। ਪ੍ਰੰਤੂ

ਮਾਲ ਵਿਭਾਗ ਵੱਲੋਂ ਰਜਿਸਟਰੀਆਂ

ਨਾ ਕਰਨ ਕਾਰਨ ਲੋਕਾਂ ਦੇ ਲੋੜੀਦੇ

ਕੰਮਕਾਜ ਠੱਪ ਹੋ ਚੁੱਕੇ ਹਨ। ਉਹਨਾਂ

ਕਿਹਾ ਕਿ ਸ਼ਹਿਰ ਵਾਸੀਆਂ ਦੀ ਵੱਡੀ

ਤਰਾਸਦੀ ਇਹ ਹੈ ਕਿ ਜੇਕਰ ਕਿਸੇ

ਵਿਅਕਤੀ ਦਾ ਪਲਾਟ 400 ਗਜ ਦਾ

ਬਠਿੰਡਾ 14 ਫਰਵਰੀ:

ਕਾਲਜ ਗੜ੍ਹਸ਼ੰਕਰ ਤੇ ਪਿੰਡ ਵਰਗ ਚੋਂ ਪਨਾਮ ਦੀ ਟੀਮ ਨੂੰ ਚੁਣਿਆ ਗਿਆ। ਬੈੱਸਟ ਗੋਲਕੀਪਰ ਲਈ ਕਲੱਬ ਵਰਗ ਚੋਂ ਬਲਵੀਰ ਸਿੰਘ ਗੜਸ਼ੰਕਰ ਕਲੱਬ, ਕਾਲਜ ਲਈ ਸਰਬਜੀਤ ਸਿਘ ਫੁੱਟਬਾਲ ਅਕੈਡਮੀ ਮਾਹਿਲਪੁਰ ਤੇ ਪਿੰਡ ਵਰਗ ਚੋਂ ਜੋਤਾ ਪੱਦੀ ਸੂਰਾ ਸਿੰਘ ਨੂੰ ਐਲਾਨਿਆ ਗਿਆ। ਜਤਿੰਦਰ ਸਿੰਘ ਰਾਣਾ ਗੜ੍ਹਸ਼ੰਕਰ ਕਲੱਬ, ਕਾਲਜ ਵਰਗ ਚੋਂ ਜਸਪ੍ਰੀਤ ਸਿੰਘ ਜੱਸੀ ਬੰਗਾ ਕਾਲਜ ਤੇ ਪਿੰਡ ਵਰਗ ਚੋਂ ਕੁਲਦੀਪ ਸਿੰਘ ਮੋਰਾਂਵਾਲੀ ਨੂੰ ਐਲਾਨਿਆ ਗਿਆ। ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਮੁੱਖ ੂ ਮਹਿਮਾਨ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਲੋਂ ਕੀਤੀ ਗਈ। ਸਮਾਪਤੀ ਮੌਕੇ ਸੰਬੋਧਨ ਕਰਦਿਆਂ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਟੂਰਨਾਮੈਂਟ ਕਮੇਟੀ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਮੇਟੀ ਦੀ ਮੰਗ 'ਤੇ ਫੁੱਟਬਾਲ ਗਰਾਉਂਡ ਵਿਚ ਫੁਆਰਾ ਸਿਸਟਮ ਲਗਾਉਣ ਲਈ ਸਰਕਾਰ ਵਲੋਂ ਲੋੜ ਅਨੁਸਾਰ ਗ੍ਰਾਂਟ ਦੇਣ ਦਾ ਐਲਾਨ ਕੀਤਾ। ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਸੋਨਾਲੀਕਾ ਟ੍ਰੈਕਟਰਜ਼ ਵਲੋਂ ਕਮੇਟੀ ਨੂੰ 1 ਲੱਖ ਦੀ ਸਹਾਇਤਾ ਦਾ ਚੈੱਕ ਸੌਂਪਿਆ। ਟੂਰਨਾਮੈਂਟ ਦੌਰਾਨ ਕਮੇਟੀ ਦੇ ਸਰਪ੍ਰਸਤ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਮੈਂਬਰ

ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਕਿਹਾ, ਜੇਕਰ ਮੰਡੀ ਨਿਵਾਸੀਆਂ ਦਾ ਰਜਿਸਟਰੀਆਂ ਦਾ ਹੱਲ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ

ਹੈ ਅਤੇ ਉਹ 200 ਗਜ ਦੇ ਪਲਾਟ

ਨੂੰ ਅੱਗੇ ਵੇਚਣਾ ਚਾਂਹੁੰਦਾ ਹੈ, ਤਾਂ

ਨਗਰ ਕੌਂਸਲ ਵੱਲੋਂ 400 ਗਜ ਦੀ

ਫੀਸ ਭਰ ਕੇ ਐਨ.ਓ.ਸੀ ਜਾਰੀ ਕੀਤੀ

ਮਾਰਿਆ ਜਾ ਰਿਹਾ ਹੈ। ਸ਼ੀ ਸੋਢੀ ਨੇ

ਕਿਹਾ ਕਿ ਰਜਿਸਟਰੀ ਕਰਵਾਉਣ

ਸਮੇਂ ਮਾਲ ਵਿਭਾਗ ਨਾ ਤਾਂ ਨਗਰ

ਕੌਂਸਲ ਮੌੜ ਦੀ ਅਸੈਸਮੈਂਟ ਨੂੰ ਮੰਨਦਾ

ਅਤੇ ਨਾ ਹੀ ਪਟਵਾਰੀ ਦੀ ਰਿਪੋਰਟ

ਵਾਲੀ ਰਜਿਸਟਰੀਆਂ ਕਰਦਾ ਹੈ।

ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ

ਦੀ ਭਗਵੰਤ ਮਾਨ ਸਰਕਾਰ ਲੋਕਾਂ

ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ।

ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ

ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ

ਹੋਏ ਸ਼ਹਿਰੀ ਏਰੀਏ ਵਾਲੀਆਂ ਬੈਦ

ਲੋਕਾਂ ਦੀਆਂ ਜੇਬਾਂ ਤੇ ਸ਼ਰੇਆਮ ਡਾਕਾ ਰਾਮ ਸਿੰਗਲਾ, ਮੀਤ ਪ੍ਰਧਾਨ

ਟਕਸਾਲ ਭਿੰਡਰਾਵਾਲੇ, ਗੁਰਦੇਵ ਸਿੰਘ ਗਿੱਲ ਅਰਜੁਨਾ ਅਵਾਰਡੀ, ਸ਼ਵਿੰਦਰਜੀਤ ਸਿੰਘ ਬੈਂਸ, ਐੱਸ.ਡੀ.ਐੱਮ. ਪ੍ਰੀਤਇੰਦਰ ਸਿੰਘ ਬੈਂਸ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਫਾਈਨਲ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਟੂਰਨਾਮੈਂਟ ਕਮੇਟੀ ਤੇ ਐੱਨ.ਆਰ.ਆਈਜ਼ ਵਲੋਂ ਮੁਖਤਿਆਰ ਸਿੰਘ ਹੈਪੀ ਹੀਰ ਪ੍ਰਧਾਨ, ਡਾ ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਸਤਨਾਮ ਸਿੰਘ ਸੰਘਾ ਅਮਨਦੀਪ ਸਿੰਘ ਬੈਂਸ, ਰੋਸ਼ਨਜੀਤ ਸਿੰਘ ਪਨਾਮ, ਸ਼ਲਿੰਦਰ ਸਿੰਘ ਰਾਣਾ, ਪਵਾਸੀ ਭਾਰਤੀ ਦਰਸ਼ਨ ਸਿੰਘ ਪਿੰਕਾ, ਰਾਜਿੰਦਰ ਸਿੰਘ ਸ਼ੁਕਾ, ਮਨਮੋਹਨ ਸਿੰਘ ਦਿਆਲ, ਬਲਦੀਪ ਸਿੰਘ ਗਿੱਲ, ਡੀ.ਐੱਸ.ਪੀ. ਦਲਜੀਤ ਸਿੰਘ ਖੱਖ, ਕਸ਼ਮੀਰ ਸਿੰਘ ਭੱਜਲ, ਅਵਤਾਰ ਸਿੰਘ ਅਰੋੜਾ, ਰਾਜਾ ਦਿਆਲ, ਪ੍ਰੇਮ ਡੋਗਰ, ਬੱਗਾ ਦਿਆਲ, ਹਰਬੰਸ ਸਿੰਘ ਸਿੱਧੂ ਯੂ.ਕੇ., ਹਰਿੰਦਰ ਪੱਪੂ ਚੱਕ ਫੁੱਲੂ, ਅਜਮੇਰ ਸਿੰਘ ਲੋਚਨ, ਜੀਤਾ ਪੁਰੇਵਾਲ, ਗੁਰਦੇਵ ਗਿੱਲ ਨਾਰਵੇ, ਰਾਜਵਿੰਦਰ ਸਿੰਘ ਰਾਜੂ ਯੂ.ਐੱਸ.ਏ, ਪਰਮਿੰਦਰ ਸਿੰਘ ਤੰਬੜ, ਪਰਮਿੰਦਰ ਸਿੰਘ ਸਪਰਡੈਂਟ, ਕਾਲਾ ਪਦਰਾਣਾ, ਬਲਵੀਰ ਸਿੰਘ ਚੰਗਿਆੜਾ, ਰਿਟਾ. ਡੀ.ਐੱਸ.ਪੀ. ਗੁਰਮੇਲ ਸਿੰਘ, ਕੋਚ ਹਰਦੀਪ ਗਿੱਲ, ਅਸ਼ੋਕ ਪ੍ਰਾਸ਼ਰ, ਤਰਲੋਚਨ ਗੋਲੀਆਂ, ਸੰਦੀਪ ਕੁਮਾਰ ਡੀ.ਪੀ.ਈ., ਅਮਰੀਕ ਹਮਰਾਜ਼, ਕੰਵਰਪ੍ਰੀਤ ਸਿੰਘ ਹੈਰੀ, ਪਰਮਵੀਰ ਸਿੰਘ ਰਾਏ, ਗੁਰਪ੍ਰੀਤ ਸਿੰਘ ਬਾਠ, ਅਮਰਿੰਦਰ ਸਿੰਘ ਭੁੱਲਰ, ਜਸਵੰਤ ਸਿੰਘ, ਸੰਜੀਵ ਕੁਮਾਰ ਡੀ.ਪੀ. ਈ., ਕੀਮਤੀ ਲਾਲ ਤੇ ਹੋਰ ਸਖਸ਼ੀਅਤਾਂ ਹਾਜ਼ਰ ਹੋਈ। ਪ੍ਰਧਾਨ ਮੁਖਤਿਆਰ ਸਿੰਘ ਹੀਰ ਨੇ ਪਹੁੰਚੀਆਂ ਸਖਤੀਅਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਡਾ. ਹਰਵਿੰਦਰ ਸਿੰਘ ਬਾਠ ਨੇ ਟੂਰਨਾਮੈਂਟ ਕਮੇਟੀ ਦੇ ਕਾਰਜਾਂ 'ਤੇ ਚਾਨਣਾ ਪਾਇਆ। ਸਟੇਜ ਦੀ ਕਾਰਵਾਈ ਰੌਸ਼ਨਜੀਤ ਸਿੰਘ ਭਾਜਪਾ ਦੇ ਸੂਬਾ ਉੱਪ ਪ੍ਰਧਾਨ ਦਿਆਲ ਦਾਸ ਸੋਢੀ ਨੇ

ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਐਸ.ਡੀ.ਐਮ. ਦਫ਼ਤਰ ਦਾ ਬਿੱਲ ਕਲਰਕ ਰੰਗੇ ਹੱਥੀਂ ਕਾਬੂ



ਲੈ ਚੱਕਾ ਹੈ। ਇਸ ਸ਼ਿਕਾਇਤ

ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਸਨਮੁੱਖ ਸੀ ਰਾਜੀਵ ਤਿਵਾਰੀ. ਅਸਿਸਟੈਂਟ ਅਸਟੇਟ ਆਫਿਸਰ ਕਿਸਟਾਜਾਰ ਨੂੰ ਕਰਨ ਦੇ ਮਕਸਦ ਨਾਲ ਹੋਸੇ ਦੂੰ ਲੀਜ ਹੋਲਡ ਹੋਕ ਸਵ. ਸ਼ੀਮਤੀ ਅੱਜ ਫਿਰੋਜ਼ਪੁਰ ਜ਼ਿਲ੍ਹੇ ੀਲਮ ਰਾਣੀ ਪਤਨੀ ਸ੍ਰੀ ਮੁਰਾਰੀ ਲਾਲ ਦੀ ਜਿਸਟਰਡ ਵਸੀਅਤ ਮਿਤੀ 14.06.20 ਦੇ ਦਫ਼ਤਰ ਉਪ ਮੰਡਲ ਮੈਜਿਸਟਰੇਟ, ਆਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਤੇਜਬੀਰ ਸਿੰਘ ਚਾਵਟ ਵਿਖੇ ਤਾਇਨਾਤ ਬਿੱਲ ਕਲਰਕ ਰੋਹਿਤ ਸਚਦੇਵਾ ਰਿਸ਼ਵਤ ਲੈਂਦਿਆ ਰੰਗੇ

ਫਰਵਰੀ

14

ਨਾਲ ਸਬੰਧਤ ਬਿੱਲਾਂ ਦੇ

ਨਿਪਟਾਰੇ ਲਈ 10,000

ਰੁਪਏ ਰਿਸ਼ਵਤ ਦੀ ਮੰਗ

ਕਰ ਰਿਹਾ ਸੀ। ਉਸਨੇ

ਅੱਗੇ ਦੱਸਿਆ ਕਿ ਦੋਸ਼ੀ

ਬਿੱਲ ਕਲਰਕ ਪਹਿਲਾਂ ਹੀ ਇਸ ਸਬੰਧੀ ਦੋ ਕਿਸ਼ਤਾਂ

ਵਿੱਚ 10,000 ਰੁਪਏ

ਖਾਨਗੀ ਭਾਰਤੀ ਰਜਿਸਟੇਰਸ਼ਨ ਐਕਟ 1908 ਦੀ ਧਾਰ

40/41 ਅਧੀਨ ਰਜਿਸਟਰ ਕਰਨ ਬਾਰੇ। ਮਿਤੀ 13.02.2023 ਨੂੰ ਸ਼ੀਮਤੀ ਗੁਰਮੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮੁੱਦਕੀ ਤਹਿ ਵਾ ਜਿਲਾ ਫਿਰੋਜਪੁਰ ਨੇ ਇਕ

ਕਰਨਲ ਸਿਘ ਵਾਸੀ ਸੁਦਕਾ ਤਹਿ ਵਾਂ ਜਿਲਾਂ ।ਫਰਜਪੁਰ ਨੇ ਇਕ ਵਾਸੀਅਤ ਖਾਨਗੀ ਮਿਕੀ 12.04.201 ਵੱਲੋਂ ਕਰਨੌਲ ਸਿਘ ਖੁੱਤਰ ਕਰਤਾਰ ਸਿਘ ਪੁੱਤਰ ਕਪੂਰ ਸਿਘ ਵਾਸੀ ਮੁੱਦਕੀ ਤਹਿ ਵਾਂ ਜਿਲਾ ਫਿਰੌਜਪੁਰ ਨੇ ਬੰਧੇਕ ਗੁਰਮੀਤ ਕੌਰ ਪਤਨੀ ਕਰਨੌਲ ਸਿਘ ਵਾਸੀ ਮੁੱਦਕੀ ਤਹਿ ਵਾਂ ਜ਼ਿਲ੍ਹਾ ਫਿਰੌਜਪੁਰ ਰਜਿਸਟਰ ਕਰਨ ਲਈ ਪੇਸ਼ ਕੀਤੀ ਹੈ। ਕਰਨੌਲ ਸਿਘ ਦੀ ਮੌਤ ਮਿਤੀ 05.05.2021 ਨੂੰ ਹੋ ਚੁੱਕੀ ਹੈ। ਇਸ ਇਸਤਿਹਾਰ ਰਾਹੀ ਹਰ ਆਮ ਅੜੇ ਸਾਲ ਨੇ ਪ੍ਰਿੰਡ ਕੀਤਾ ਜ਼ਿਲ੍ਹਾ ਹੈ ਨਿ ਅਰਥ ਇਸ ਵਾਈਅਟ

ਅਤੇ ਖਾਸ ਨੂੰ ਸ**ਚਿ**ਤ ਕੀਤਾ ਜਾਂਦਾ ਹੈ ਕਿ ਅਗਰ ਇਸ ਵਸੀਅ ਮਾਨਗੀ ਵੱਲੋਂ ਕਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੁੱਦਰ ਭਹਿ ਵਾ ਜ਼ਿਲਾ ਫਿਰੋਜਪੁਰ ਬਹੱਕ ਗੁਰਮੀਤ ਕੌਰ ਪਤਨੀ ਕਰਨੈ।

ਸੌਘ ਵਾਸੀ ਮੁੱਦਕੀ ਤਹਿ ਵਾ ਜ਼ਿਲਾ ਫ਼ਿਰੋਜਪੁਰ ਨੂੰ ਰਜਿਸਟ

ਕਰਨ ਤੇ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਨੇ ਉਜ

5 ਦਿਨਾਂ ਦੇ ਅੰਦਰ ਅੰਦਰ ਅਦਾਲਤ 'ਚ ਪੇਸ਼ ਕਰ ਸਕਦਾ ਹੈ। ਇ

ਟਮਾਤਰਾਹ ਦੇਸ਼ ਸਦਦ ਅਧਿਕਾਰ ਦਿੱਤਾ ਜਾਂਦਾ ਭਾਅਦ ਗੁਜਰਨ ਮਿਆਦ ਕਿਸੇ ਦਾ ਕੋਈ ਉਜਰ ਕਾਬਲੇ ਸਮਾਇਤ ਨਾ ਹੋਵੇਗਾ ਅਤੇ ਇਸ ਵਸੀਅਤ ਨੂੰ ਭਾਰਤੀ ਰਜਿਸਟਰੇਸ਼ਨ ਐਕਟ 1980 ਦੀ ਧਾਰਾ 40/41 ਅਧੀਨ ਰਜਿਸਟਰ ਕਰਨ ਸਬੰਧ

ਮਰਨ ਦੀ ਬਾਰ ਬਾਰ ਸੰਗਰ ਗੰਜਮਦਰ ਬਰਨ ਸੰਬ ਅਗਲੇਰੀ ਕਾਰਵਾਈ ਅਸਲ 'ਚ ਲਿਆਂਦੀ ਜਾਵੇਗੀ। ਇਹ ਇਸਤਿਹਾਰ ਅੱਜ ਮਿੱਤੀ 13.02.2023 ਨੂੰ ਮੇਰੇ ਦਸਤਖ

COURT NOTICE

MS. VIBHA RANA, JUDICIAL

MAGISTRATE 1ST CLASS

AMRITSAR

Next Date: 16-02-2023

ਜਆਇੰਟ ਸਬ ਰਜਿਸਟਰਾਰ, ਤਲਵੰਡੀ ਭਾਈ

ਸਤਿਹਾਰ ਦੇਸ਼ ਸੇਵਕ ਅਖਬਾਰ 'ਚ ਦਿੱਤਾ ਜਾਵੇ।

ਅਤੇ ਮੋਹਰ ਅਦਾਲਤ ਨਾਲ ਜਾਰੀ ਹੋਇਆ।

ਬਾ ਅਦਾਲਤ ਸ੍ਰੀ ਰਾਕੇਸ਼ ਅੱਗਰਵਾਲ, ਸਬ ਰਜਿੰਸਟਰਾਰ. ਤਲਵੰਡੀ ਭਾਈ।

ਕਾ ਇਸ ਦਵਤਰ ਦੇ ਰਿਕਾਰਡ ਮੁਤਾਬਕ ਸ਼੍ਰਾ ਤਜ਼ਮਗਰ ਸਿਘਾ ਚਾਵਲਾ ਪੁੱਤਰ ਸ਼੍ਰੀ ਮਦਨਾ ਸਿਘ ਵਪਾਈਕ ਸੂਬ ਨੇ: 60, ਸੈਕਟਰ 31– ਸੀ, ਚੰਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਸਹਿ-ਲੀਜੀ ਸਨ। ਸ਼ੀਮਤੀ ਨੀਲਮ ਰਾਣੀ ਪਤਨੀ ਸ਼੍ਰੀ ਮੁਹਾਰੀ ਲਾਲ ਦੇ ਪੱਖ ਵਿੱਚ ਐਨਓਸੀ ਜਾਰੀ ਕੀਡੀ ਗਈ ਅਤੇ ਲੀਜ ਹੋਲਡ ਹੱਕ ਛੀਡਾ ਸ਼ੀਮਤੀ ਨੀਲਮ ਰਾਣੀ ਪਤਨੀ ਸ਼੍ਰੀ ਮੁਰਾਰੀ ਲਾਲ ਦੇ ਪੱਖ ਵਿੱਚ ਤਬਦੀਲ ਕੀਡੀ ਗਈ। ਸ਼੍ਰੀ ਰਾਰੀ ਲਾਲ ਸੱਚਦੇਵਾ ਪੱਤਰ ਸਵ. ਸੀ ਕ੍ਰਿਸ਼ਨ ਲਾਲ ਨੇ ਦੱਸਿਆ ਹੈ। ਹੱਥੀਂ ਕਾਬੂ ਕੀਤਾ ਹੈ। ਮੁਹਾਰੀ ਲਾਲ ਸੰਚਦਵਾ ਪੁੱਤਰ ਸਵ. ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਹੈ ਕਿ ਉਪਰੋਕਤ ਜਾਇਦਾਦ ਦੇ 50 ਫੀਸਦੀ ਹਿੱਸੇ ਦੇ ਲੀਜੀ ਦੀ ਮੌਤ ਮਿਤੀ ਹੈ1.08.2022 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਸਵ. ਲੀਜੀ/ਮਾਲਕ ਦੇ ਹੇਠ ਮੁਤਾਬਿਕ ਕਾਨੂੰਨੀ ਵਾਰਸ ਦੱਸੇ ਹਨ: 1. ਸ੍ਰੀ ਮੁਹਾਰੀ ਲਾਲ ਸੰਚਦੇਵਾ-ਪਤੀ, 2. ਨਿਸ਼ਾ ਸ਼ਿਵਾਨੀ ਢੇਤਾ-ਪੁੱਤਰੀ, 3. ਸ੍ਰੀ ਚਿਰਾਗ ਜੁੰਦਦੇਵਾ-ਪੁੱਤਰ ਹੁਣ, ਸ੍ਰੀ ਮੁਰਾਗੀ ਲਾਲ ਸਚਦੇਵਾ ਪੁੱਤਰ ਸਵ. ਸ੍ਰੀ ਕਿਸ਼ਨ ਲਾਲ ਨੇ ਸਵ. ਸ੍ਰੀਮਤੀ ਨੀਲਮ ਰਾਣੀ ਪਤਨੀ ਸ੍ਰੀ ਮੁਰਾਗੇ ਲਾਲ ਦੀ ਮਲਕੀਅਤ ਵਾਪਾਰਿਕ ਬੁਥ ਨੇ: 60, ਸੈਕਟਰ 3.1-ਸੀ, ਇਸ ਸਬੰਧੀ ਜਾਣਕਾਰੀ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਕਮੂਨ ਲਾਲ ਨ ਸਵ. ਸ਼ੁਮਮਤਾ ਨਲਿਮ ਰਾਣਾ ਪਤਨਾ ਸ਼੍ਰਾ ਮੁਰਾਹ ਝਾਲਾ ਦੀ ਮਲਕੀਅਤ ਵਪਾਰਿਕ ਭੂਥ ਨੰ. 60, ਸ਼ਿਕਟਰ 31-ਸੀ ਝੰਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਲੀਜ ਹੱਕ ਸਵ. ਸ਼੍ਰੀਮਤੀ ਨੀਲਮ ਭਾਣੀ ਪਤਨੀ ਸ਼੍ਰੀ ਮੁਰਾਹੀ ਲਾਲ ਦੀ ਰਜਿਸਟਰਡ ਵਸੀਅਤ ਮਿਤੀ 14.06.2011 ਅਤੇ ਲੀਜ ਹੋਲਡ ਹੱਕ ਦੀ ਤਬਦੀਲੀ ਡੀਡ ਮਿਤੀ 22.10.2021 ਦੇ ਆਧਾਰ ਤੋਂ ਆਪਣੇ ਨਾਮ ਤਬਦੀਲ ਕਰਨ ਲਈ ਕੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਏਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਰਲ ਉਕਤ ਦੱਸਿਆ ਕਿ ਕਲਰਕ ਨੂੰ ਫਾਜ਼ਿਲਕਾ ਦੇ ਰਹਿਣ ਵਾਲੇ ਗੌਰਵ ਨਾਗਪਾਲ ਦੀ ਸ਼ਿਕਾਇਤ) ਤਾਂ ਉਹ ਅਸਟੇਟ ਅਫਸਰ, ਯੂ.ਟੀ. ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦੇ ਦਰਸਾਏ ਹਿੱ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿੱਚ ਕੀਤੇ ਜਾਣ ਸਬੈਧ @ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਹੋਰ ਜਾਣਕਾਰੀ ਟਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ ਤੇ (ਮੈਜੀਸਟੇ ਇਤਰਾਜ਼ ਹੋ ਤਾਂ ਦੂਹ ਆਪਣਾ ਇਤਰਾਜ ਲਿਤਾ ਹੋਰ ਤੋਂ (ਮਜਸਮੁਟ, ਨੰਟਰੀ ਤਾਂ ਤਸਵਾਧਿਕ ਹਲਵਨਾਂ ਦੇ ਹੁਣ ਵਿੱਚ) ਨਿਮਨਹਸ਼ਾਪਰੀ ਦੇ ਦਵਤਰ ਇਸ ਨੰਟਿਸ ਦੇ ਪ੍ਰਕਾਸ਼ਿਤ ਹੋਣ ਦੀ ਮਿਰੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ ਤੇ ਦੱਸੇ ਜਾਇਦਾਦ ਦੇ ਦਰਸਾ ਹਿੱਸੇ ਦਾ ਇਸ ਮੁਤਾਬਿਕ ਇਤਕਾਲ ਕਰਨ ਦਾ ਇਦਰਾਜ ਕਰ ਦਿੱਤ ਜਾਵੇਗਾ ਅਤੇ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਬਾਅਦ ਵਿੱਚ ਮੰਨਿਅ ਦਿੰਦਿਆਂ ਉਨ੍ਹਾਂ ਦੱਸਿਆ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਕਲਰਕ ਉਸ ਦੀ ਫਰਮ

ਰੇਂਜ ਤੋਂ ਵਿਜੀਲੈਂਸ ਬਿਉਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤੀਜੀ ਕਿਸ਼ਤ ਵਜੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਕਾਬੂ ਕਰ ਲਿਆ ਅਤੇ ਉਸ ਕੋਲੋਂ ਰਿਸ਼ਵਤ

ਦੀ ਰਕਮ ਬਰਾਮਦ ਕੀਤੀ।



ਦੇ ਨਾਲ) ਨਿਮਨਹਸਤਾਖਰੀ ਦੇ ਦਫਤਰ ਇਸ ਨੋਟਿਸ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹ ਨਾ ਹੋਣ ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਟ ਇਸ ਅਨੁਸਾਰ ਦੱਸੇ ਲਾਭਪਾਤਰੀ ਦੇ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਬਾਅਦ ਵਿੱਚ

ਸ਼ੀ ਰਾਜ	ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)						
	ਅਜੂਨੀ ਬਾਇਓਟੈਕ ਲਿਮਿਟਡ ਸੀਆਈਐਨ : L85190PB2010PLC040162 ਰਜਿ. ਦਫ਼ਤਰ : ਡੀ-118, ਇਡਸਟ੍ਰੀਅਲ ਏਰੀਆ, ਫੇਜ਼-7, ਮੋਹਾਲੀ, ਪੰਜਾਬ-160055						
ਲੜੀ	ਸਟੈਂਡਅਲੌਨ (ਰੁਪਏ ਲੱਖਾਂ 'ਚ)						
ਨੈ.		ਤਿਮਾਹੀ ਖਾਤਮਾ		ਤਿਮਾਹੀ ਖਾਤਮਾ			
		31.12.2022	31.03.2022	31.12.2021			
1	ਕਾਰੋਬਾਰ ਤੋਂ ਕੁੱਲ ਆਮਦਨ	1065.10	7407.58	1929.43			
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ, ਵਾਧੂ ਅਤੇ/ਜਾਂ ਅਸਧਾਰਨ ਮਦਾਂ)	10.67	146.11	55.36			
3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮਦਾਂ ਤੋਂ ਬਾਅਦ)	10.67	146.11	55.36			
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮਦਾਂ ਤੋਂ ਬਾਅਦ)	10.81	104.88	44.40			
5	ਕੁੱਲ ਵਿਆਪਕ ਆਮਦਨ ਸਮੇਂ ਲਈ ∠ਿਜਸ ਵਿਚ ਸ਼ਾਮਲ ਸਮੇਂ ਲੂਈ ਲਾਭ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ						
	(ਟੈਕਸ ਤ <mark>ੋਂ</mark> ਬਾਅਦ) <i>]</i>	10.81	73.16	44.40			
6	ਸੁਨੀਤੀ ਸ਼ੇਅਰ ਪੂੰਜੀ	1752.27	1000.55	1000.55			
7	ਮੁਢੱਲੇ ਅਤੇ ਡਿਲੂਟਿਡ ਪ੍ਰਤੀ ਸ਼ੇਅਰ ਆਮਦਨ (ਰੁਪਏ 1 ਹਰੇਕ) (ਚਲੱਤ ਤੇ ਗੈਰ ਚਲੱਤ ਕਾਰੋਬਾਰ ਲਈ)	0.06	1.05	0.44			
ਨੌਟ	: 1. ਉਪਰੋਕਤ ਵੇਰਵੇ ਸੇਬੀ (ਐਲਓਡੀਆਰ) ਰੈਗਲੇਸ਼	ਨ 2015 ਦੇ ਰੈਰ	ਾਲੇਸ਼ਨ 33 ਤ	ਹਿਤ ਐਨਐਸਈ			

ਲਿਮਟਿਡ (www.nseindia.com) ਵਿਖੇ ਦਰਸਾਏ ਗਏ ਅਣਪੜਤਾਲੇ ਤਿਮਾਹੀ ਵਿੱਤੀ ਨਤੀਜਿਆਂ ਦਾ ਨਿਚੋੜ ਹੈ। ਅਣਪੜਤਾਲੇ ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਜਾਂ ਦੀਆਂ ਵੈਬਸਾਇਟਾਂ ਅਤੇ ਕੰਪਨੀ ਦੀ ਵੈਬਸਾਇਟ ਜੋ ਕਿ www.ajoonibiotech.com 'ਤੇ ਉਪਲੱਬਧ ਹਨ।2. ਸੇਬੀ (ਐਲਓਬੀਆਰ) ਰੈਗੁਲੇਸ਼ਨ 2015 ਏ ਰੈਗੂਲੇਸ਼ਨ 33 ਤਹਿਤ ਲੱੜੀਂਦਾ ਲਿਮਿਟਡ ਰਿਵੀਊ ਪੂਰਾ ਕਰ ਲਿਆ ਗਿਆ ਹੈ। ਇਹ ਨਤੀਜੇ ਅਤੇ <mark>ਆਡੀਟਰਾਂ</mark> ਦੀ ਕੋਈ ਅਸਰ ਨਹੀਂ ਹੈ, ਜਿਸ ਦੀ ਵਿਆਖਿਆ ਕੀਤੀ ਜਾਵੇ।

ਲਈ ਅਜੂਨੀ ਬਾਇਓਟੈਕ ਲਿਮਿਟਡ ਮਿਤੀ: 14.02.2023 ਜਸਜੋਤ ਸਿੰਘ. ਮੈਨਜਿੰਗ ਡਾਇਰੈਕਟਰ ਸਥਾਨ: ਮੋਹਾਲੀ

ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੁ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ

ਨੋਟਿਸ

ਦਿੱਤੀ ਗਈ ਹੈ।

ਦੀ ਜੀ.ਐਲ.ਸੀ. ਮੈਂਬਰਜ ਸਹਿਕਾਰੀ ਮ/ੳ ਸਭਾ ਲਿਮ: ਸੈਕਟਰ-91, ਮੋਹਾਲੀ ਦੇ ਸਮੂਹ ਮੈਂਬਰਾਂ (ਅਲਾਟੀ/ਨਾਨ-ਅਲਾਟੀ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਮ ਇਜਲਾਸ _ ਦੀ ਮੀਟਿੰਗ ਮਤੀ 25/02/2023 ਨੂੰ ਸਵੇਰੇ 10.00 ਵਜੇ ਸਭਾ ਦੇ ਦਫ਼ਤਰ ਵਿਖੇ ਰੱਖੀ ਗਈ ਹੈ।ਵਧੇਰੇ ਜਾਣਕਾਰੀ ਲਈ ਦੇਖੋ: www.glcsociety.com

ਆਮ ਜਨ ਸ਼ਹਾਰਨ ਤੇ ਸਾਰੇ ਸਬੰਧੀਆ ਨ ਸਚਿਤ ਕੀਤਾ ਜਾਂਦਾ ਹੈ ਕਿ ਇਸ ਦੂ ਸੂ। ਹੋਰ ਖੜਿਆ ਜਾਣਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਮਕਾਨ ਨੈ. 210 ਐਨਏਸੀ, ਸ਼ਿਵਾਲਿਕ ਇਨਕਲੇਵ, ਮਨੀਮਾਜਰਾ ਦਾ 100 ਫ਼ੀਸਦੀ ਹਿੱਸਾ ਸ਼੍ਰੀ ਅਮਰਜੀਤ ਸਿੰਘ ਤਰ ਸ੍ਰੀ ਗੁਰਚਰਨ ਸਿੰਘ ਦੇ ਨਾਂ ਹੈ। . ਸ੍ਰੀ ਇਨਵਿੰਦਰ ਪਾਲ ਸਿੰਘ ਪੁੱਤਰ ਸ੍ਰੀ ਅਮਰਜੀਤ ਸਿੰਘ ਅਤੇ

ਜ਼੍ਰੀਮਤੀ ਸਤਹਿੰਦਰ ਪਾਲ ਕੌਰ ਪੁੱਤਰੀ ਸਵ, ਸ੍ਰੀ ਅਮਰਜੀਤ ਸਿੰਘ ਦੁਸਿਆ ਹੈ ਕਿ ਸਵ. ਸ੍ਰੀ ਅਮਰਜੀਤ ਸਿੰਘ ਉਰਫ ਅਮਰਜੀਤ ਸਿੰਘ ਤੇਰ ਮਿਤੀ 17.02 2022 ਨੂੰ ਹੋ ਚੁੱਕੀ ਹੈ।ਹੁਣ, 1. ਸ੍ਰੀ ਇਨਵਿਵ ਸਿੰਘ ਹੈ। ਹਾਲ ਸਿੰਘ ਪੱਤਰ ਸੀ ਅਮਰਜੀਤ ਸਿੰਘ ਅਤੇ 2. ਸੀਮਤੀ ਸਤਪਿੰਚ ਪਾਲ ਕੌਰ ਪੁੱਤਰੀ ਸਵ. ਸ੍ਰੀ ਅਮਰਜੀਤ ਸਿੰਘ ਨੇ ਮਕਾਨ ਨੈ: 210 (61.21 ਏਕੜ ਵਿਕਾਸ ਸਕੀਮ ਵਿਖੇ ਸਥਿਤ) ਐਨਏਸੀ, ਸ਼ਿਵਾਲਿ (1727 ਦਿੱਲਾ ਵਿੱਚ ਜਾਂਗਰਾ ਵਿੱਚ ਜਾਂਗਰਾ ਜਾਂਗਰਾ) ਇਨਕਲੇਵ, ਮਨੀਮਾਜਰਾ ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਨੂੰ ਬਿਨ੍ਹਾਂ ਵਸੀਅਤ ਮੌਤ ਅਤੇ ਸਵ. ਸ੍ਰੀ ਅਮਰਜੀਤ ਸਿੰਘ ਪੁੱਤਰ ਸ਼੍ਰ ਗੁਰਚਰਨ ਸਿੰਘ ਦੇ ਕਾਨੂੰਨੀ ਵਾਰਸ ਦੇ ਆਧਾਰ ਤੇ ਆਪਣੇ ਪੱ ਵਿੱਚ ਤਬਦੀਲੀ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਵਿੱਚ ਤਬਦੀਲੀ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦੇ ਦਰਸ਼ਾਏ ਹਿੱਸੇ ਦਾ ਇੰਤਕਾਲ ਉਪਰੋਕ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉ ਕਿਨਕਾਰ ਦੇ ਪਰ ਵਿਚ ਕੀਤੇ ਜਾਣ ਦੇ ਇੰਡਰਾਜ਼ ਹੈ ਤਾਂ ਚੁੱ ਆਪਣਾ ਇੰਡਰਾਜ ਲਿਖ਼ਤੀ ਤੌਰ 'ਤੇ ਨਿਮਨਹਸਤਾਖਰੀ ਦੇ ਦਫ਼ਤਾ ਕਮਰਾ ਨੇ : 111, ਪਹਿਲੀ ਮੰਜਿਲ, ਨਿਊ ਡੀਲੱਕਸ ਬਿਲਡਿੰਗ ਮਿਊੰਸੀਪਲ ਕਾਰਪੋਰੇਸ਼ਨ, ਸੈਕਟਰ 17, ਚੰਡੀਗੜ੍ਹ ਨੂੰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ।ਅਜਿਹ

ਾ ਨਹੀ ਜਾਵਗਾ। ਸ੍ਰੀ ਪਵਿੱਤਰ ਸਿੰਘ, ਪੀਸੀਐਸ, ਜੁਆਇਟ ਕਮਿਸ਼ਨਰ-3 ਮਿਊਂਸਪਲ ਕਾਰਪੋਰੇਸ਼ਨ, ਚੰਡੀਗ:

ਦਿੱਤੀ ਜਾਵੇਗੀ ਅਤੇ ਬਾਅਦ ਗੁਜ਼ਰਨੇ ਮਿਆਦ ਕਿਸੇ ਦਾਅਵੇ

ਜੀ.ਐਸ. ਆਟੋ ਇੰਟਰਨੈਸ਼ਨਲ ਲਿਮਿਟਡ ਅਸਟੇਟ, ਜੀਟੀ ਰੋਡ , ਲੁਧਿਆਣਾ-141010, ਫੋਨ : 0161-2511001-05 (5 ਲਾਈਨਜ਼), ਫੋਕ 0161-2510885, ਸੀਆਈਐਨ: L34300PB1973PLC003301

				(ਰੁਪਏ ਲੱਖਾਂ 'ਚ
ਲੜੀ ਨੈ:	ਵੇਰਵੇ	ਤਿਮਾਹੀ ਖਾਤਮਾ	ਨਿਮਾਹੀ ਖਾਤਮਾ	ਸਾਲ ਖਾਤਮਾ
۲۰.	404	31-12-22	31-12-22	31-12-21
		ਅਣ-ਪੜਤਾਲੇ	ਅਣ-ਪੜਤਾਲੇ	ਅਣ-ਪੜਤਾਲੇ
1	ਕਾਰੋਬਾਰ ਤੋਂ ਕੁੱਲ ਆਮਦਨ	3238.92	9167.27	2672.65
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ, ਵਾਧੂ ਅਤੇ/ਜਾਂ ਅਸਧਾਰਨ ਮੱਦਾਂ)	(72.70)	(221.96)	7.81
3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ∕ਜਾਂ ਅਸਧਾਰਨ ਮੱਦਾਂ ਤੋਂ ਬਾਅਦ)	(72.70)	(221.96)	7.81
4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	(52.92)	(154.35)	(86.10)
5	ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	(52.92)	(154.35)	(86.10)
6	ਸੁਨੀਤੀ ਸ਼ੇਅਰ ਪੂੰਜੀ (ਫੇਸ ਵੇਲੀਊ ਰੁ. 5/- ਪ੍ਰਤੀ ਸ਼ੇਅਰ, ਭੁਗਤਾਨ ਕੀਤੀ)	725.73	725.73	725.73
7	ਪ੍ਰਤੀ ਸ਼ੇਅਰ ਆਮਦਨ (ਫੇਜ ਵੈਲਯੂ ਰੁਪਏ 5/– ਹਰੇਕ)(ਸਾਲਾਨਾ ਨਹੀਂ)			
	ਉ. ਬੇਸਿਕ ਅਤੇ ਡਿਲੂਟਿਡ ਈਪੀਐਸ ਅਸਾਧਾਰਨ ਮੁੱਦਾਂ ਤੋਂ ਪਹਿਲਾਂ (ਰੂ.)	(0.36)	(1.06)	(0.96)
	ਅ. ਬੇਸਿਕ ਅਤੇ ਡਿਲੂਟਿਡ ਈਪੀਐਸ ਅਸਾਧਾਰਨ ਮੱਦਾਂ ਤੋਂ ਬਾਅਦ (ਰੁ.)	(0.36)	(1.06)	(0.96)

ਮਿਤੀ 31 ਦਸੰਬਰ, 2022 ਨੂੰ ਖਤਮ ਹੋਈ ਤਿਮਾਹੀ ਅਤੇ ਨਿਮਾਹੀ ਦੇ ਉਪਰੋਕਤ ਅਣ-ਪੜਤਾਲ ਵਿੱਤੀ ਨਤੀਜੇ ਬੋਰਡ ਦੀ ਆਡੀਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਮਿਤੀ 14 ਫਰਵਰੀ 2023 ਨੂੰ ਹੋਈ ਬੋਰਡ ਆਫ਼ ਡਾਇਰੈਕਟਰਾਂ ਦੀ ਮੀਟਿੰਗ ਵਿਚ ਮਨਜ਼ੂਰ ਅਤੇ ਰਿਕਾਰਡ ਵਿੱਚ ਲਿਆਂਦੇ ਗਏ। ਕੈਪਨੀ ਦੇ ਸੁਟੈਚਰੀ ਆਡੀਟਰਾਂ ਨੇ ਨਤੀਜਿਆਂ ਦਾ ਲਿਮਟਿਡ ਰਿਵਊ ਕੀਤਾ ਹੈ।

ਮੌਜਦਾ ਟੈਕਸ ਵਿਖੇ 'ਵਿਵਾਦ ਸੇ ਵਿਸ਼ਵਾਸ ਸਕੀਮ' ਤਹਿਤ ਜਮਾਂ ਕਰਵਾਏ ਗਏ ਪਿਛਲੇ ਸਾਲਾਂ ਜੇ ਇਨਕਮ ਟੈਕਸ ਸ਼ਾਮਲ ਹਨ ਅਤੇ ਇਸ ਲਈ ਮੌਜੂਦਾ ਸਮੇਂ ਦੇ ਅੰਕੜਿਆਂ ਦੀ ਪਿਛਲੇ ਸਾਲ/ਸਮੇਂ ਦੇ ਅੰਕੜਿਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ⁼ ਕੰਪਨੀ ਦਾ ਕਾਰੋਬਾਰ ਇੱਕ ਸਿਗਮੇਂਟ ਵਿੱਚ ਹੀ ਹੈ ਜੋ ਕਿ 'ਆਟੋ ਕਮਪੋਨੈਂਟ'।

ਪਿਛਲੇ ਸਮੇਂ/ਸਾਲ ਦੇ ਅੰਕੜੇ ਜ਼ਰੂਰਤ ਮੁਤਾਬਕ ਰੀਗਰੂਪ ਅਤੇ ਰੀਕਲਾਸੀਫਾਈ ਕੀਤੇ ਗਏ ਹਨ।

ਲਈ ਜੀਐਸ ਆਟੋ ਇਟਰਨੈਸ਼ਨਲ ਲਿਮਟਿ (ਹਰਕੀਰਤ ਸਿੰਘ ਰਿਆਤ **ਡੀਆਈਐਨ:** 07275740

ਅਧਿਕਾਰਤ ਅਫਸਰ

ਪੰਜਾਬ ਨੈਸ਼ਨਲ ਬੈਂਕ, ਸਰਕਲ ਸਾਸਤਰ, ਚੰਡੀਗੜ੍ਹ,

CMYK

Indian Bank ਇੰਡਅਨ ਬੈਂਕ ਅਲਾਹਾਬਾਦ ALLAHABAD

ਜੋਨਲ ਦਫਤਰੂ: ਐਸਸੀਓ 49-50, ਦੂਜੀ ਮੈਜਿਲ ਬੈਂਕ ਸੁਕੇਅਰ, ਸੈਕਟਰ-17-ਬੀ, ਚੰਡੀਗੜ੍ਹ-160017 ਫੋਨ: 0172-2702912, 2701590, ਫੈਕਸ: 0172-2704752 ਈ-ਮੇਲ : zochandigarh@indianbank.co.in

ਮਿਤੀ: 14.02.2023

<u>ਈ</u>–ਨਿਲਾਮੀ

ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੋਟਿਸ

ਸਕਿਊਰੀਟਾਈਜੇਸ਼ਨ ਐਂਡ ਰੀਕੈਸਟਰੱਕਸ਼ਨ ਆਫ ਫਾਇਨਾਂਸ਼ੀਅਲ ਐਸਟਸ ਐਂਡ ਇਨਫੋਰਸਮੈਂਟ ਆਫ ਸਕਿਊਰਿਟੀ ਇੰਟਰੱਸਟ ਐਕਟ, 2002 ਜਿਸ ਨੂੰ ਸਕਿਊਰਿਟੀ ਇੰਟਰੱਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰਲ 8(6) ਦੀਆਂ ਤਜਵੀਜ਼ਾਂ ਨਾਲ ਪੜਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿੱਕਰੀ ਲਈ ਈ-ਨੀਲਾਮੀ ਵਿੱਕਰੀ ਨੋਟਿਸ ਆਮ ਜਨ ਸਧਾਰਨ ਤੇ ਖਾਸਕਰ ਕਰਜ਼ਦਾਰਾਂ ਅਤੇ ਗਰਟਰਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਅਚੱਲ ਜਾਇਦਾਦ ਜੋ ਸੁਰੱਖਿਅਤ ਲੈਣਦਾਰ ਕੋਲ ਗਿਰਵੀ/ਗਹਿਣੇ ਹੈ ਦਾ ਇਡੀਅਨ

ਬੈਂਕ, ਸੁਰੱਖਿਅਤ ਲੈਣਦਾਰ ਦੇ ਅਧਿਕਾਰਤ ਅਫ਼ਸਰ ਦੁਆਰਾ ਕਨਸਟ੍ਰਿਵ ਕਬਜਾ ਲੈ ਲਿਆ ਗਿਆ ਸੀ ਨੂੰ ਮਿਤੀ: 03.03.2023 ਨੂੰ 'ਜਿਵੇਂ ਹੈ ਜਿਥੇ ਹੈ', 'ਜਿਵੇਂ ਹੈ ਜੋ ਹੈ' ਅਤੇ 'ਜੋ ਕੁੱਝ ਹੈ ਉਥੇ ਹੈ' ਦੇ ਆਧਾਰ 'ਤੇ ਸੁਰੱਖਿਅਤ ਲੈਣਦਾਰ ਇਡੀਅਨ ਬੈਂਕ ਵੱਲੋਂ ਹੇਠ ਦਰਸਾਏ ਕਰਜਦਾਰ ਤੋਂ ਵਸੂਲੀ ਲਈ ਵੇਚੀ ਜਾਵੇਗੀ। ਰਾਖਵੀਂ ਕੀਮਤ ਈਐਮਡੀ ਰਕਮ ਹੇਠ ਸਬੰਧਤ ਕਾਲਮਾਂ ਵਿੱਚ ਦਰਸ਼ਾਈਆਂ ਗਈਆਂ ਹਨ।

ਨ	ਦੇ ਨਾਂ	ਅਚਲ ਜਾਇਦਾਦ ਦਾ ਵਰਵਾ	ਰਕਮ	ਰਾਖਵੀ ਕਮਿਤ	ਹਾਰਿਹਾਰ ਆਈਤੀ ਤੋ
	6.8.	ਸੰਕੇਤਿਕ∕ਭੌਤਿਕ ਕਬਜੇ ਦੀ ਕਿਸਮ	Jan		HICE'E MICIOI O.
1.	ਬੀ ⁄ਓ: ਸੈਕਟਰ 40–ਸੀ, ਚੰਡੀਗੜ	ਮਕਾਨ ਨੰ. 118 ਏ , ਅਜੀਤ ਕਲੋਨੀ, ਰੰਧਾਵਾ ਰੋਡ,	Rs. 28,78,068/-	Rs. 31,50,000/-	Rs. 3,15,000/-
	v 2 2 2	ਪਿੰਡ ਬਡਾਲਾ ਨਯਾ ਸ਼ਹਿਰ, ਖਰੜ, ਜ਼ਿਲ੍ਹਾ ਐਸਏਐਸ	(ਰੂ. ਅਠਾਈ ਲੱਖ ਅਠੱਤਰ ਹਜਾਰ	ਅਠਾਹਟ ਸਿਰਫ) ਮਿਤੀ	IDIB30172044266
				ਉਪਰੰਤ ਹੋਰ ਵਿਆਜ,	
ਨਿੰ:	118 ਏ. ਅਜੀਤ ਕਲੋਨੀ. ਰੰਧਾਵਾ	ਬੇਸਚੈਨ ਪਾਸਵਾਨ ਅਤੇ ਸ਼੍ਰੀਮਤੀ ਸੁਮਨ ਦੇਵੀ ਪਤਨੀ	ਲਾਗਤਾਂ, ਹੋਰ ਚਾਰਜ ਅਤੇ ਖਰਚੇ।		
ਰੋਡ,	ਖਰੜ, ਜ਼ਿਲ੍ਹਾ ਮੋਹਾਲੀ (ਪੰਜਾਬ)। ਅ.	ਰਾਹੁਲ ਚਾਰਦੀਵਾਰੀ ਹੇਠ ਮੁਤਾਬਿਕ: ਪੂਰਬ: ਖਾਲੀ ਪਲਾਟ,	, ਪੱਛਮ ਰੋਡ 30', ਉੱਤਰ: ਪਲਾਟ ਨੰ. 1	.17, ਦੱਖਣ: ਪਲਾਟ ਨੰ. 1	18 (ਕਬਜੇ ਦੀ ਕਿਸਮ:
ਕਾਰੰਬ	ਾਰ≔ ਹੋਟਲ ਮੂਨ ਲਾਈਟ ਐਸਸੀਓ	ਭੌਤਿਕ ਕਬਜਾ)			
125,	ਨੇੜੇ ਆਈਐਸੂਬੀਟੀ 43, ਕਜਹੇੜੀ,	ਸੈਕਟਰ 52, ਚੰਡੀਗੜ੍ਹ, 2. ਸ੍ਰੀਮਤੀ ਸੁਮਨ ਦੇਵੀ ਪਤਨੀ	ਰਾਹੁਲ (ਕਰਜਦਾਰ/ਗਿਰਵੀਕਾਰ) ਓ	ੇ. ਪਤਾ: ਮਕਾਨ ਨ <u>ੰ</u> . 118	ੇ ਏ, ਅਜੀਤ ਕਲੋਨੀ, │

ਈ-ਨਿਲਾਮੀ ਸੇਵਾਪ੍ਰਦਾਤਾ ਦੇ ਪਲੇਟਫਾਰਮ https://www.mstcecommerce. |03.03.2023 (ਸ਼ੁੱਕਰਵਾਰ) ਸੁਵੇਰੇ 11:00 ਤੋਂ ਸ਼ਾਮ 04:00 ਵਜ਼ੇ com/auctionhome/ibapi 'ਤੇ ਈ-ਨਿਲਾਮੀ ਦੀ ਮਿਤੀ ਤੇ ਸਮਾਂ

ਤਿੱਕ (ਹਰੇਕ ਲਈ 10 ਮਿੰਟ ਦੇ ਅਸੀਮਿਤ ਵਾਧੇ ਦੇ ਨਾਲ ਵਿਕਰੀ ਖਿਤਮ ਹੋਣ ਤੱਕ)

ਆਨਲਾਈਨ ਬੋਲੀ ਵਿਖੇ ਸ਼ਾਮਲ ਹੋਣ ਲਈ ਬੋਲੀਕਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਡੇ ਈ-ਨਿਲਾਮੀ ਸੇਵਾ ਪਰਦਾਤਾ ਐਮਐਸਟੀਸੀ ਲਿਮਟਿਡ ਦੀ ਵੈਬਸਾਈਟ (www.mstcecommerce.com) ਤੇ ਪਹੁੰਚ ਕਰਨ। ਤਕਨੀਕੀ ਸਹਾਇਤਾ ਲਈ ਕ੍ਰਿਪਾ ਐਮਐਸਟੀਸੀ ਹੈਲਪ ਡੈਸਕ ਨੂੰ. 033–22901004 ਅਤੇ ਸੇਵਾ ਪਰਦਾਤਾ ਹੈਲਪ ਡੈਸਕ ਦੇ ਹੋਰ ਹੈਲਪ ਲਾਈਨ ਨੂੰ .ਉੱਤੇ ਸੰਪਰਕ ਕਰੋ।ਐਮਐਸਟੀਸੀ ਲਿਮਟਿਡ ਦੇ ਨਾਲ ਰਜਿਸਟ੍ਰੇਸ਼ਨ ਸਟੇਟਸ ਲਈ ibapiop@mstcecommerce.com ਅਤੇ ਈਐਮਡੀ ਸਟੇਟਸ ਲਈ ibapifin@mstcecommerce.com ਤੇ ਸੰਪਰਕ ਕਰੋ

ਜਾਇਦਾਦ ਦੇ ਵੇਰਵੇ ਅਤੇ ਜਾਇਦਾਦ ਦੀ ਫੋਟੋ ਅਤੇ ਈ-ਨੀਲਾਮੀ ਦੇ ਨਿਯਮ ਅਤੇ ਸ਼ਰਤਾਂ ਦੀ ਜਾਣਕਾਰੀ ਲਈ ਕਿਰਪਾ https://ibapi.in 'ਤੇ ਪਹੁੰਚ ਕਰੋ ਅਤੇ ਸਪੱਸ਼ਟੀਕਰਨ ਲਈ ਕਿਰਪਾ ਹੈਲਪ ਲਾਈਨ ਨੰ 18001025026 ਅਤੇ 011-41106131 'ਤੇ ਸੰਪਰਕ ਕਰੋ।

ਬੋਲੀਕਾਰਾਂ ਨੂੰ ਬੇਨਤੀ ਹੈ ਕਿ ਉਹ ਜਾਇਦਾਦ ਦੀ ਖੋਜ ਲਈ ਵੈਬਸਾਈਟ https://ibapi.in ਅਤੇ www.mstcecommerce.com 'ਤੇ ਉੱਪਰ ਦਰਸ਼ਾਈ ਜਾਇਦਾਦ ਆਈਡੀ ਨੰ . ਦੀ ਵਰਤੋਂ ਕਰਨ

ਪੰਜਾਬ ਨੈਸ਼ਨਲ ਬੈਂਕ .ਬਿਹਤਰੀ ਲਈ ਇਕੱਠੇ

ਸਰਕਲ ਸਾਸਤਰ ਸੈਂਟਰ, ਚੰਡੀਗੜ੍ਹ ਪੀਐਨਬੀ ਹਾਊਸ, ਦੂਜੀ ਮੰਜਿਲ, ਸੈਕਟਰ 17-ਬੀ, ਚੰਡੀਗੜ੍ਹ-160017 ਫੋਨ : 0172-5065218 ਅਤੇ 19, ਈਮੇਲ : cs8214@pnb.co.in

ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਪਬਲਿਕ ਨੋਟਿਸ ੁਸੁਰਖਿਅਤ ਲੈਣਦਾਰ ਦੀ ਜਾਣਕਾਰੀ ਵਿਚ ਭਾਰ ਦਾ ਵੇਰਵਾ ∶ਪਤਾ ਨਹੀਂ

ਸਕਿਊਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇਟਰਸਟ ਐਕਟ 2002 ਜਿਸ ਨੂੰ ਸਕਿਊਰਿਟੀ

ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8(6) ਨਾਲ ਪੜਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਵਿਕਰੀ ਨੋਟਿਸ ਆਮ ਜਨ ਸਧਾਰਨ ਅਤੇ ਖਾਸਕਰ, ਕਰਜਦਾਰਾਂ, ਗਿਰਵੀਕਾਰਾਂ, ਗਰੰਟਰਾਂ ਨੂੰ ਇਹ ਨੋਟਿਸ ਦਿਤਾ ਜਾਂਦਾ ਹੈ ਕਿ ਹੇਠ ਦਰਸਾਈ ਚੱਲ∕ਅਚੱਲ ਜਾਇਦਾਦ ਜੋ ਸੁਰਖਿਅਤ ਲੈਣਦਾਰ ਕੋਲ

ਗਰਵੀ/ਗਹਿਣੇ ਹੈ ਜਿਸ ਦਾ ਬੈਕ/ਸੁਰਖਿਅਤ ਲੈਣਦਾਰ ਦੇ ਅਧਿਕਾਰਤ ਅਫਸਰ ਨੇ ਕੈਸਟਰਕਿਟਵ/ਭੋਤਿਕ (ਜੋ ਵੀ ਲਾਗੂ) ਕਬਜਾ ਲੈ ਲਿਆ ਸੀ, ਨੂੰ 'ਜਿਵੇਂ ਹੈ ਜਿਥੇ ਹੈ', 'ਜਿਵੇਂ ਜੋ ਹੈ', 'ਜੋ ਕੁਝ ਹੈ ਉਥੇ ਹੈ' ਤਹਿਤ ਬੈਂਕ/ਸੁਰਖਿਅਤ ਲੈਣਦਾਰ ਵੱਲ ਸੰਬਧਤ ਕਰਜਦਾਰਾਂ ਅਤੇ ਗਰੰਟਰਾਂ ਵਲੋਂ ਬਕਾਇਆ ਰਕਮ ਦੀ ਅਦਾਇੰਗੀ ਲਈ ਹੇਠ ਸਾਰਣੀ ਵਿੱਖ ਦਰਸਾਈ ਮਿਤੀ ਨੂੰ ਵੇਚੀ ਜਾਵੇਗੀ।ਰਾਖਵੀ ਕੀਮਤ ਅਤੇ ਬਿਆਨਾ ਰਾਸੀ ਜਮਾਂ ਹੇਠ ਸਾਰਣੀ ਵਿਖੇ ਸਬੰਧਤ ਜਾਇਦਾਦਾਂ ਦੇ ਨਾਲ ਦਰਸਾਏ ਮੁਤਾਬਕ ਹੋਣਗੀਆਂ।

	ਸੁਰੀਰਅਤ ਜਾਣਿਦਾਦ ਦੀ ਵਿਕਰੀ ਦੀ ਸਾਰਟੀ						
s a	ਕਰਜਦਾਰਾਂ ਦਾ ਨਾਂ	ਜਾਇਦਾਦ	ਅਚੱਲ ਗਿਰਵੀ ਜਾਇਦਾਦ ਦਾ ਵੇਰਵਾ	ਸਰੇਫੇਸੀ ਐਕਟ 2002 ਦੀ ਧਾਰਾ 13(2) ਤਹਿਤ	ਰਾਖਵੀਂ ਕੀਮਤ	ਈ-ਨਿਲਾਮੀ	
5:	ਅਤੇ	ਦੇ ਮਾਲਕਾਂ/	ਅਤੇ ਮਾਲਕ/ਗਿਰਵੀਕਾਰ ਦਾ ਨਾਂ	ਡਿਮਾਂਡ ਨੋਟਿਸ ਦੀ ਮਿਤੀ ਅਤੇ ਡਿਮਾਂਡ ਨੋਟਿਸ	ਬਿਆਨਾ ਰਾਸ਼ੀ (ਈਐਮਡੀ)	ਦੀ ਮਿਤੀ ਤੇ	
- 1	2.	ਗਿਰਵੀਕਾਰ	·	13(2) ਮਤਾਬਕ ਰਕਮ ਕਬਜੇ ਦੀ ਕਿਸਮ		ਸਮਾਂ	
	ਬੈਂਕ ਸ਼ਾਖਾ ਦਾ ਵੇਰਵਾ	ਦਾ ਨਾਂ		13(2) ਸੁਤਾਬਕ ਰਕਸ ਕਬਜ ਦਾ ਕਿਸਮ	ਬੋਲੀ ਵਾਧਾ ਰਕਮ		
	ਸ਼ੀ ਰਾਜੀਵ ਮਿੱਤਲ	ਸ਼ੀ ਰਾਜੀਵ ਮਿੱਤਲ	ਫਲੈਂਟ ਨੰ. 45, ਪਹਿਲੀ ਮੰਜਿਲ ਕੁੱਲ ਖੇਤਰ 0 ਬਿੱਘੇ 0	ਸ਼ੀ ਰਾਜੀਵ ਮਿੱਤਲ 13(2) ਮਿਤੀ	ਆਰ.ਪੀ. ਰੂ. 24.75 ਲੱਖ	24.03.2023	
- 1	ਬਰਾਚ: ਸੈਕਟਰ 26, ਚੰਡੀਗੜ੍ਹ		ਬਿਸਵੇ 18 ਬਿਸਵਾਸੀ ਜਮੀਨ, ਖਾਤਾ ਨੂੰ . 50/52, ਖਸਰਾ	15.07.2021 ਲਈ	ਈਐਮਡੀ: ਰੁ. 2.48 ਲੱਖ	ਸਵੇਰੇ 11:00	
- 1	UNIVICINE VICIOI :		ਰ 148 ਦਾ ਹਿੱਸਾ 2 ਬਿੰਘੇ 3 ਬਿਸਵੇ ਜੋ ਕਿ ਬਕਦਰ 18 ਜਿਸ ਕਿਸ਼ਨਪਰਾ ਹੱਦਬਸਤ ਨੂੰ 54 ਐਲਆਰਸੀ ਹੋਮ ਸਕਾਈ	ਰੁ. 36,41,222.90/− ਜਮ੍ਹਾਂ ਮਿਤੀ	ਬੋਲੀ ਵਾਧਾ ਰਕਮ :	ਵਜੇ ਤੋਂ ਸ਼ਾਮ	
ı			ਾਈਵੇਟ ਲਿਮ. ਪਿੰਡ ਕਿਸ਼ਨਪਰਾ ਸਬ ਤਹਿਸੀਲ ਜੀਰਕਪਰ,	01.07.2021 ਤੋਂ ਬਣਦਾ ਬਿਆਜ ਅਤੇ ਹੋਰ		04:00 ਵਜੇ	
			8 ਵਰਗ ਗੁਰੂ ਦਾ 1/3 ਹਿੱਸਾ ਗੁਰੀ' ਵਿਕਰੀ ਕੀਤ ਨੂੰ 9663	ਚਾਰਜ ਜੇਕਰ ਕੋਈ ਵਸੂਲੀ ਹੈ ਨੂੰ ਘਟਾ ਕੇ ।	ਰੂ. 0.50 ਲੱਖ	ਤੱਕ	
- 1	ਮਿਤੀ: 17.12.2019 ਸੀ ਰਾਜੀਵ ਮਿੱਤਲ ਦੇ ਪੁੱਖ ਵਿੱਚ ਹੈ।			ਸੁੰਕੇਤਿਕ ਕਬਜਾ : 07.10.2021		34	
				ਭੌਤਿਕ ਕਬਜਾ : 21.05.2022			

ਨੋਟ - ਸਾਰੇ ਆਈਪੀਐਸ ਸੰਪਰਕ ਵਿਅਕਤੀ : ਪੰਜਾਬ ਨੈਸਨਲ ਬੈਂਕ. ਅਧਿਕਾਰਤ ਅਫਸਰ : ਸੀ ਰਾਜੀਵ ਮਿਨਹਾਸ, ਚੀਫ ਮੈਨੇਜਰ, ਸਰਕਲ ਸਾਸਤਰ, ਚੰਡੀਗੜ, ਮੈਂਬਾ 70184-98637 ਅਤੇ ਆਰਟੀਜੀਐਸ/ ਐਨਈਐਫਟੀ ਰਾਹੀਂ ਜਿਸ ਖਾਤੇ ਵਿਚ ਈਐਮਡ ਦੀ ਬਕਾਇਆ ਰਕਮ ਜਮਾਂ ਕਰਵਾਉਣੀ ਹੈ ਦਾ ਵੇਰਵਾ : ਪੰਜਾਬ ਨੈਸ਼ਨਲ ਬੈਂਕ, ਬਾਂਚ ਦਫਤਰ : ਸੈਕਟਰ 17 ਬੀ. ਚੰਡੀਗੜ, ਖਾਤਾ ਨੂੰ 0087002100980 720,ਆਈਐਫਐਸਸੀ ਕੋਡ : PUNB0008**70**0 ਈ-ਨਿਲਾਮੀ ਵਿਕਰੀ ਦੀਆਂ ਨਿਯਮ ਤੇ ਸ਼ਰਤਾਂ :

ਵਿਕਰੀ ਸਕਿਊਰਿਟੀ ਇਟਰਸਟ (ਇਨਫੋਰਸਮੈਂਟ) ਰਲਜ਼ 2002 ਤਹਿਤ ਦਰਸਾਏ ਨਿਯਮ ਤੇ ਸ਼ਰਤਾਂ ਅਤੇ ਹੇਠ ਦਰਸਾਏ ਹੋਰ ਸ਼ਰਤਾਂ ਦਾ ਵਿਸ਼ਾ ਹੋਵੇਗੀ।

.. ਜਾਇਦਾਦ 'ਜਿਵੇਂ ਹੈ ਜਿਥੇ ਹੈ['], 'ਜਿਵੇਂ ਜੋ ਹੈ['], ["]ਜੋ ਕੁਝ ਹੈ ਉਥੇ ਹੈ' ਦੇ ਅਧਾਰ 'ਤੇ ਵੇਚੀ ਜਾਵੇਗੀ।

ਉਪਰੋਕਤ ਸਾਰਣੀ ਵਿਖੇ ਦਰਸਾਇਆ ਗਿਆ ਸੁਰਖਿਅਤ ਜਾਇਦਾਦ ਦਾ ਵੇਰਵਾ ਅਧਿਕਾਰਤ ਅਫਸਰ ਦੀ ਜਾਣਕਾਰੀ ਵਿਚ ਸਹੀ ਹੈ, ਪ੍ਰੰਤੂ ਅਧਿਕਾਰਤ ਅਫਸਰ ਇਸ ਘੋਸ਼ਣਾ ਵਿਖੇ ਕਿਸੇ ਵੀ ਗਲਤੀ, ਗਲਤ ਬਿਆਨੀ ਾਂ ਭੱਲ ਲਈ ਜਿੰਮੇਵਾਰ ਨਹੀਂ ਹੋਵੇਗਾ।

. ਵਿਕਰੀ ਨਿਮਨਹਸਤਾਖਰੀ ਦੁਆਰਾ ਈ–ਨਿਲਾਮੀ ਪਲੇਟਫਾਰਮ ਰਾਹੀਂ ਵੈਬਸਾਈਟ https://www.mstcecommerce.com 'ਤੇ ਮਿਤੀ 24.03.2023 ਨੂੰ ਕਰਵਾਈ ਜਾਵੇਗੀ ਵਿਕਰੀ ਦੀਆਂ ਨਿਯਮ ਤੇ ਸ਼ਰਤਾਂ ਦੇ ਪੂਰੇ ਵੇਰਵੇ ਲਈ ਕ੍ਰਿਪਾ ਪਹੁੰਚ ਕਰੋ : /https://www.ibapi.in, https://www.mstcecommerce.com,https://eprocure.gov.in/epublish/app & www

ਸਰਫੇਸੀ ਐਕਟ 2002 ਦੇ ਰੂਲ 8(6) ਤਹਿਤ 30 ਦਿਨਾਂ ਦਾ ਸਟੇਚੂਰੀ ਨੋਟਿਸ ਕਰਜਦਾਰ/ਗਰੈਟਰਾਂ ਨੂੰ ਇਹ ਨੋਟਿਸ ਦਿਤਾ ਜਾਂਦਾ ਹੈ ਕਿ ਉਪਰ ਦਰਸਾਈ ਰਕਮ ਸਮੇਤ ਹੁਣ ਤੱਕ ਦਾ ਬਣਦਾ ਬਿਆਜ ਅਤੇ ਅਸੁੰਲਰੀ ਖਰੌਚਿਆਂ ਦੀ ਅਦਾਇਗੀ ਈ-ਨਿਲਾਮੀ ਦੀ ਮਿਤੀ ਤੋਂ ਪਹਿਲਾਂ ਕੀਤੀ ਜਾਵੇ ਅਸਫਲ

ਰਹਿਣ 'ਤੇ ਜਾਇਦਾਦ ਨਿਲਾਮ/ਵੇਚ ਦਿਤੀ ਜਾਵੇਗੀ ਅਤੇ ਬਕਾਇਆ ਜੇਕਰ ਕੋਈ ਹੋਵੇਂ ਦੀ ਵਸਲੀ ਬਿਆਜ ਅਤੇ ਖਰਚੇ ਸਮੇਤ ਕੀਤੀ ਜਾਵੇਗੀ। *ਨੌਟ : ਆਈਪੀਐਸ ਦਾ ਨਿਰੀਖਣ ਮਿਤੀ 20.03.2023 ਤੋਂ 23.03.2023 ਦਰਮਿਆਨ ਸਵੈਰੇ 11:00 ਵਜੇ ਤੋਂ 4:00 ਵਜੇ ਤੱਕ ਕੀਤਾ ਜਾ ਸਕਦਾ ਹੈ

ਹੈ। ਵਿਕਰੀ ਡੀਡ ਰਾਹੀਂ ਵਸੀਕਾ ਨੂੰ . 1538 ਬਾਹੀਂ ਨੰ. 1 ਮਿਤੀ 02.05.2013 ਨੂੰ ਸਬ ਰਜਿਸਟਰਾਰ ਡੇਰਾਬੱਸੀ ਵਿਖੇ ਰਜਿਸਟਰ ਹੈ। ਚਾਰਦੀਵਾਰੀ: ਉੱਤਰ: ਟਾਈਲ ਰੋਡ, ਦੱਖਣ: ਰੇਲਵੇ ਲਾਈਨ, ਪਰਬ ਮਕਾਨ ਨੰ. 48, ਪੱਛਮ: ਮਕਾਨ ਨੰ. 46 ਮਿਤੀ: 14.02.2023 ਸਥਾਨ: ਚੰਡੀਗੜ੍ਹ

complaint on 16.02.2023 https://hiahcourtchd.gov.in/?trs=district otice&district=amritsar Judicial Magistrate 1st Class,

ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਧਾਰ ਨੂੰ ਅਪਡੇਟ

: ਸ੍ਰੀ ਰਿਸ਼ਭ ਬਾਂਸਲ, ਮੁੱਖ ਮੰਤਰੀ ਫੀਲਡ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ

ਸੁਰਿੰਦਰ ਸਿੰਘ ਚੱਠਾ ਸ੍ਰੀ ਮੁਕਤਸਰ ਸਾਹਿਬ, 14 ਫਰਵਰੀ ਸਾਹਿਬ ਦੇ ਪਿੰਡ ਫੱਤਣਵਾਲਾ ਦੇ Indian Bank

ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਧਾਰ ਕਾਰਡ ਦੀਆਂ ਸੇਵਾਵਾਂ ਸਬੰਧੀ ਸੇਵਾ ਕੇਂਦਰ ਵੱਲੋਂ ਦੋ ਰੋਜ਼ਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਤਿੰਦਰ ਸਿੰਘ, ਜ਼ਿਲ੍ਹਾ ਮੈਨੇਜ਼ਰ, ਸੇਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 55 ਲਾਭਪਾਤਰੀਆਂ ਨੂੰ ਆਧਾਰ ਕਾਰਡ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਵਧੇਰੇ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ)। ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦੇ ਪੰਜ ਸਾਲ ਦੀ ਉਮਰ ਪੂਰੀ ਹੋਣ ਅਤੇ ਦੁਬਾਰਾ 15 ਸਾਲ ਦੀ ਉਮਰ ਪੂਰੀ ਹੋਣ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਧਾਰ ਕਾਰਡ

ਕਰਵਾੳਣਾ

ਜ਼ਰੂਰੀ ਹੈ ਅਤੇ ਜਿਨ੍ਹਾਂ

ਨਾਗਰਿਕਾਂ ਵੱਲੋਂ ਆਪਣੇ

ਅਪਡੇਟ

ਆਧਾਰ ਕਾਰਡ ਪਿਛਲੇ 10 ਸਾਲਾਂ ਤੋਂ ਅਪਡੇਟ ਨਹੀਂ ਕਰਵਾਏ ਗਏ, ਉਨ੍ਹਾਂ ਦੇ ਆਧਾਰ ਕਾਰਡ ਮੁਅੱਤਲ ਹੋ ਜਾਣਗੇ ਅਤੇ ਸਰਕਾਰੀ ਸੇਵਾਵਾਂ ਲੈਣ ਵਿੱਚ ਉਨ੍ਹਾਂ ਨੂੰ ਦਿੱਕਤ ਦਾ

ਸੇਵਾ ਕੇਂਦਰ ਵੱਲੋਂ ਆਧਾਰ ਕਾਰਡ ਦੀ ਜਾਣਕਾਰੀ ਸਬੰਧੀ ਲਗਾਇਆ ਦੋ ਰੋਜ਼ਾ ਕੈਂਪ

ਕਰਵਾਉਣ ਸਬੰਧੀ ਜ਼ਿਲ੍ਹੇ ਦੇ ਸੇਵਾ ਕੇਂਦਰ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਮਾਸਟਰ ਟਰੇਨਰ ਵੀ ਮੌਜੂਦ

ਕੀਤੀਆਂ ਰਜਿਸਟਰੀਆਂ ਨੂੰ

ਚਾਲੂ ਕੀਤਾ ਜਾਵੇ। ਇਸ ਮੌਕੇ

ਮੰਡਲ ਮੌੜ ਦੇ ਪ੍ਰਧਾਨ ਜੀਵਨ

ਕੁਮਾਰ ਗੁਪਤਾ,ਜਿਲ੍ਹਾ ਮੀਤ

ਚੰਦਰ ਮੋਹਨ, ਨਰੇਸ਼ ਕੁਮਾਰ

ਮੀਤ ਪ੍ਰਧਾਨ, ਰਮਨੀਕ ਕੁਮਾਰ

ਜਨਰਲ ਸੈਕਟਰੀ, ਰਵਿੰਦਰ

ਸਿੰਗਲਾ , ਬੀਜੇਪੀ ਦੇ ਮਹਿਲਾ

ਆਗੂ ਨੀਲਮ, ਹਰਸ਼ ਗੋਇਲ

ਜਿਲ੍ਹਾਸੈਕਟਰੀ, ਰਾਜਪਾਲ

ਸ਼ਰਮਾਂ, ਜਿਲ੍ਹਾ ਮਹਿਲਾ ਆਗੂ

ਕਾਂਤਾ ਦੇਵੀ, ਸੀਨੀਅਰ

ਮਹਿਲਾ ਆਗੂ ਨੀਲਮ ਰਾਣੀ

ਆਦਿ ਤੋਂ ਇਲਾਵਾ ਭਾਰੀ

ਗਿਣਤੀ ਵਿਚ ਸ਼ਹਿਰ ਵਾਸੀ

ਇਡੀਅਨ ਬੈਂਕ

Notice To:

ਬ੍ਰਾਂਚ ਦਫਤਰ : ਸੈਕਟਰ-40 ਸੀ, ਚੰਡੀਗੜ੍ਹ

(ਰਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ) ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਇੰਡੀਅਨ ਬੈਂਕ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਅਤੇ ਸੈਂਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰੁਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਈਆ ਮਿਤੀਆਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਕਰਜ਼ਦਾਰਾਂ ਅਤੇ ਰਰੰਟਰਾਂ ਨੂੰ ਸੰਬੰਧਤ ਡਿਮਾਂਡ ਨੋਟਿਸ ਵਿਖੇ ਦਰਸਾਈ ਰਕਮ ਦੱਸੇਨੋਟਿਸ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਰਕਮ ਅਦਾ ਕਰਨ ਲਈ ਕਿਹਾ ਸੀ।

ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ/ਗਿਰਵੀਕਾਰਾਂ/ਗਰੰਟਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸ਼ਾਈਆਂ ਮਿਤੀਆਂ ਨੂੰ ਸੰਕੇਤਿਕ ਕਬਜ਼ਾ ਲੈ ਲਿਆ ਹੈ।

ਕਰਜ਼ੌਦਾਰਾਂ ∕ਗਿਰਵੀਕਾਰਾਂ ∕ਗੰਰਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸੁਧਾਰਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਜਾਇਦਾਦ ਨਾਲ ਲੈਣ-ਦੇਣ ਇਡੀਅਨ ਬੈਂਕ ਦਾ ਮਾਮਲਾ ਹੈ ਅਤੇ ਅਜਿਹਾ ਕਰਨ ਵਾਲਾ ਹੇਠਾਂ ਦੱਸੀ ਰਕਮ ਅਤੇ ਇਸ ਉਪਰੰਤ ਬਿਆਜ. ਇੰਸੀਡੈਂਟਲ ਖਰਚੇ. ਲਾਗਤਾਂ ਦਾ ਦੇਣਦਾਰ ਹੋਵੇਗਾ। (ਕਰਜ਼ਦਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸਰਖਿਅਤ

ਸਰਜ਼ਦਾਰਾਂ /ਗਰੰਟਰਾਂ ਦੇ ਨਾਮ	ਚਾਰਜ/ਗਿਰਵੀ ਜਾਇਦਾਦ ਦਾ ਵੇਰ

ਮੈਸ ਸੰਜੂ ਗਾਰਮੈਂਟਸ (**ਪ੍ਰੋਪ. ਮਹੁੰਮਦ** ਮਕਾਨ ਨੂੰ. 47 ਏ ਦਾ ਬਰਾਬਰੀ ਮੋਟਗੇਗ ਮਿਣਤੀ ਖਾਲਿਦ) ਦੁਕਾਨ ਨੰ. 193, ਗਲੀ 51 ਵਰਗ ਗਜ਼ ਸਥਿਤੀ ਹਰਮਿਲਾਪੂ ਨਗਰ, ਫੇਜ-2, ਰਾਜ਼ਦ) ਦੁਕਾਨ ਨ. 193, ਗਲ। ਨੰ. 2, ਪਿੰਡ ਹਰੀਪੁਰ ਸੈਕਟਰ 4, ਪੰਜਾਬ ਹੱਦਬਸਤ ਨੰ. 47 ਜੋ ਇੱਕਠਿਆ ਸ਼੍ਰੀਮਤੀ ਪੰਚਕੁੰਲਾ, ਹਰਿਆਣਾ, (ਕਰਜਦਾਰ/ ਮੁੰਨੀ ਪਤਨੀ ਮਹੁੰਮਦ ਬਬਨ, ਮਹੁੰਮਦ ਮਾਜਿਦ, ਗਿਰਵੀਕਾਰ) ਮੂਹੁੰਮੂਦ ਇਮਰਾਨ ਅਤੇ ਮਹੁੰਮੂਦ ਖਾਲਿਦ ਦੇ ਨਾਮੂ

CMYK

Rs. 9.82.851/-(ਰੂ. ਨੌਂ ਲੱਖ ਬਿਆਸੀ ਹਜਾਰ ਅੱਠ ਸੌਂ ਇੱਕਵੰਜਾ ਸਿਰਫ) ਇਸ ਉਪਰੰਤ ਹੋਰ ਵਿਆਜ ਅਤੇ ਹੋਰ ਚਾਰਜ

ਦੀ ਮਿਤੀ ਅਤੇ ਰਕਮ

22.09.2022

ਓਸੀਸੀ ਲਿਮ. ਵਿਖੇ ਮਿਤੀ 31.05.2021 ਤੱਕ ਜਮ੍ਹਾਂ

ਮਿਤੀ: 14.02.2023

ਅਧਿਕਾਰਿਤ ਅਫਸਰ C M Y K

ਕਬਜੇ ਦੀ ਮਿਤੀ

09.02.2023

ਸਥਾਨ: ਚੰਡੀਗੜ੍ਹ

CMYK

(ਕਰਜ਼ ਕਿੱਡ. ਖ ਕਾਰੋਬਾਰ

1. ਸ਼੍ਰੀ

Rajbrinder Somber No. Singh Advocate

o. 177-A/2, District Courts. Amritsar Gurwinder Singh U/S 138 NEGOTIABLE INSTRUMENTS AC Gurwinder Singh R/o Flate No. 3553 Secto Vhereas complaint has been made befor

me that the above said accused ha committed (or) suspected to have committe the offence punishable under section 138 c Negotiable Instrument Act and it has been returned to warrant of arrest thereupor sued that the said accused cannot be ound and wheres it has been shown to ny satisfaction that the said accused has abconded (or is concealing himself to avoid the service of the said warrant)

Proclamation is hereby made that the said ccused is required to appear before this court (or before me) to answer the said